

# ਯਹੂਸ਼ਾਲਮ ਵਿਚ

## ਨੁਕਰਾਇਆ ਗਿਆ !

(22:30-23:15)

ਜਿਸੂ ਹੈਕਲ ਵਿਚ ਲੋਕਾਂ 'ਚ ਆਪਣਾ ਆਖਰੀ ਉਪਦੇਸ਼ ਦੇ ਰਿਹਾ ਸੀ। ਮੁਕਾਉਣ ਤੋਂ ਪਹਿਲਾਂ ਰੁਕ ਕੇ ਉਹਨੇ ਯਹੂਸ਼ਾਲਮ ਦੇ ਚਾਰੇ ਪਾਸੇ ਅਤੇ ਇਸਦੇ ਬਸਿੰਦਿਆਂ ਵੱਲ ਨਜ਼ਰ ਮਾਰੀ। ਫਿਰ, ਦੁਖੀ ਮਨ ਨਾਲ ਉਹਨੇ ਉਸ ਸ਼ਹਿਰ ਨੂੰ ਜਿਹਨੇ ਉਹਨੂੰ ਨੁਕਰਾਇਆ ਸੀ ਅਲਵਿਦਾ ਕਿਹਾ :

ਹੋ ਯਹੂਸ਼ਾਲਮ, ਯਹੂਸ਼ਾਲਮ! ਤੂੰ ਜੋ ਨਬੀਆਂ ਨੂੰ ਕਤਲ ਕਰਦਾ ਹੈਂ ਅਤੇ ਉਹਨਾਂ ਨੂੰ ਜਿਹੜੇ ਤੇਰੇ ਕੋਲ ਘੱਲੇ ਗਏ ਪਥਰਾਅ ਕਰਦਾ ਹੈਂ ਮੈਂ ਕਿੰਨੀ ਵਾਰੀ ਚਾਹਿਆ ਜੋ ਤੇਰੇ ਬਾਲਕਾਂ ਨੂੰ ਉਸ ਤਰ੍ਹਾਂ ਇੱਕਠੇ ਕਰਾਂ ਜਿਸ ਤਰ੍ਹਾਂ ਕੁਕੜੀ ਅਪਣੇ ਬੱਚਿਆਂ ਨੂੰ ਖੰਭਾਂ ਦੇ ਹੇਠ ਇਕੱਠੇ ਕਰਦੀ ਹੈ ਪਰ ਤੁਸਾਂ ਨਾ ਚਾਹਿਆ। ਵੇਖੋ ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ। ਕਿਉਂਕਿ ਮੈਂ ਤੁਹਾਨੂੰ ਆਖਦਾ ਹਾਂ ਜੋ ਤੁਸੀਂ ਮੈਨੂੰ ਏਦੋਂ ਅਗੇ ਫੇਰ ਨਾ ਵੇਖੋਗੇ ਜਦੋਂ ਇਹ ਨਾ ਕਹੋਗੇ ਭਈ ਮੁਬਾਰਕ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ। (ਮੱਤੀ 23:37-39) <sup>1</sup>

1000 ਈ.ਪੂ. ਦੇ ਲਗਭਗ ਦਾਊਦ ਬਾਦਸ਼ਾਹ ਨੇ ਯਹੂਸ਼ਾਲਮ (ਯਥੂਸ) 'ਤੇ ਕਬਜ਼ਾ ਕਰਕੇ ਇਸਨੂੰ ਆਪਣੀ ਰਾਜਧਾਨੀ ਬਣਾ ਲਿਆ ਸੀ। ਉਹ ਅਹਿਦ ਦੇ ਸੰਦੂਕ ਨੂੰ ਸ਼ਹਿਰ ਵਿਚ ਲੈ ਆਇਆ ਸੀ ਅਤੇ ਬਾਅਦ ਵਿਚ ਉਹਦੇ ਬੇਟੇ ਸੁਲੇਮਾਨ ਨੇ ਉੱਥੇ ਹੈਕਲ ਬਣਵਾਈ ਸੀ। ਇਸਰਾਏਲੀਆਂ ਵਿਚ ਯਹੂਸ਼ਾਲਮ ‘‘ਖੁਦਾ ਦਾ ਸ਼ਹਿਰ’’ ਕਰਕੇ ਮਸ਼ੂਰ ਹੋ ਗਿਆ ਸੀ। 586 ਈ.ਪੂ. ਵਿਚ ਬਾਬੁਲ ਦੇ ਲੋਕਾਂ ਵੱਲੋਂ ਯਹੂਸ਼ਾਲਮ ਦੀ ਬਰਬਾਦੀ ਦੇ ਬਾਅਦ, ਯਹੂਦੀਆਂ ਦੀ ਗੁਲਾਮੀ ਨਾਲ ਇਹ ਸ਼ਹਿਰ ਸੌਗ ਭਰਿਆ ਹੋ ਗਿਆ ਸੀ। ਛੇਤੀ-ਛੇਤੀ ਉਨ੍ਹਾਂ ਨੇ ਇਸ ਨੂੰ ਮੁੜ ਬਣਾਇਆ ਸੀ। ਇਕ ਹਜ਼ਾਰ ਸਾਲ ਤਕ, ਯਹੂਸ਼ਾਲਮ ਯਹੂਦੀ ਲੋਕਾਂ ਦੇ ਧਾਰਮਿਕ, ਸਿਆਸੀ ਜੀਵਨ ਦਾ ਕੇਂਦਰ ਰਿਹਾ ਸੀ। ਖੁਦਾ ਦੇ ਖਿਲਾਫ ਇਹਦੇ ਲਗਾਤਾਰ ਵਿਰੋਧ ਕਰਕੇ ਜਿਸੂ ਨੇ ਐਲਾਨ ਕੀਤਾ ਕਿ ਖੁਦਾ ਦੇ ਪਵਿੱਤਰ ਸ਼ਹਿਰ ਦੇ ਤੌਰ 'ਤੇ ਯਹੂਸ਼ਾਲਮ ਹੁਣ ਦਿਨਾਂ ਦਾ ਹੀ ਮਹਿਮਾਨ ਹੈ। ਇਹ ਪਾਠ ਯਹੂਸ਼ਾਲਮ ਦੇ ਖੁਦਾ ਦੀਆਂ ਯੋਜਨਾਵਾਂ ਅਤੇ ਮਕਸਦਾਂ ਦਾ ਹਿੱਸਾ ਬਣੇ ਰਹਿਣ ਦੇ ਆਖਰੀ ਮੌਕਿਆਂ ਬਾਰੇ ਹੈ।

ਇਸ ਤੱਥ ਦੇ ਬਾਵਜੂਦ ਕਿ ‘‘ਕੋਈ ਨਹੀਂ ਕਲੀਸਿਆ ਕਾਇਮ’’ ਨਹੀਂ ਹੋਈ ਸੀ ਅਤੇ ‘‘ਬਿਚਿਲੋਜੀ ਜਾਂ ਕਲੀਸਿਆ ਦੀ ਕਿਸੇ ਮੁਸ਼ਕਲ ਦਾ ਹੱਲ ਨਹੀਂ ਹੋਇਆ [ਸੀ]’’<sup>3</sup> ਲੂਕਾ ਨੇ ਯਹੂਸ਼ਲਮ ਵਿਚ ਪੌਲਸ ਦੇ ਆਖਰੀ ਕੁਝ ਦਿਨਾਂ ਨੂੰ ਉਨਾਂ ਹੀ ਸਮਾਂ ਦਿਤਾ ਜਿੰਨਾ ਉਹਨੇ ਹੋਰ ਮਿਸ਼ਨਰੀ ਯਾਤਰਾਵਾਂ ਨੂੰ ਦਿੱਤਾ ਸੀ। ਬਹੁਤ ਸਾਰੇ ਟੀਕਾਕਾਰਾਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਦੀ ਲੂਕਾ ਕੋਲ ਵਸਾ ਸੀ। ਕਈਆਂ ਦਾ ਇਹ ਵੀ ਮੰਨਣਾ ਹੈ ਕਿ ‘‘ਇਹਨਾਂ ਅਧਿਆਵਾਂ ਦੀ ਅਹਿਮੀਅਤ ਇਸਰਾਏਲ ਵੱਲੋਂ ਇੰਜਿਲ ਦੇ ਠਕਰਾਏ ਜਾਣ ਦੀ ਮਿਸਾਲ ਵਿਚ ਮਿਲਦੀ ਹੈ।’’<sup>4</sup>

ਲੂਕਾ ਨੇ ਯਹੂਸ਼ਲਮ ਵਿਚ ਪੌਲਸ ਦੇ ਜਾਣ ਨੂੰ ਲਿਖਣ ਲਈ ਕਾਫੀ ਥਾਂ ਦਿੱਤਾ ਹੈ, ਇਸ ਲਈ ਨਹੀਂ ਕਿ ਇਹ ਸਫਰ ਆਪਣੇ ਆਪ ਵਿਚ ਅਹਿਮ ਸੀ, ਸਗੋਂ ਇਸ ਲਈ ਕਿ ਇਸ ਨਾਲ ਯਹੂਸ਼ਲਮ ਦੇ ਖੁਸ਼ਬੁਰੀ ਨੂੰ ਆਖਰੀ ਵਾਰ ਠੁਕਰਾਏ ਜਾਣ ਦਾ ਪਤਾ ਲਗਦਾ ਹੈ।<sup>5</sup>

ਇਕ ਮਕਸਦ... ਲੋਕਾਂ ਨੂੰ ਇਹ ਵਿਖਾਉਣਾ ਸੀ... ਕਿ ਖੁਦਾ ਨੇ ਯਹੂਦੀ ਮਜ਼ਬੂਤ ਨਾਲ ਕੋਈ ਮਤਲਬ ਨਹੀਂ ਰੱਖਣਾ ਸੀ, ਅਤੇ ਇਹ ਕਿ ਕੌਮ ਦੇ ਰੂਪ ਵਿਚ, ਯਹੂਦੀ ਕੌਮ ਦਾ ਖੁਦਾ ਨਾਲ ਕੋਈ ਰਿਸਤਾ ਨਹੀਂ ਰਹਿਣਾ ਸੀ। ... ਜੋ ਗੱਲਾਂ ਅਸੀਂ ਇੱਥੋਂ ਵੇਖਦੇ ਹਾਂ ਉਨ੍ਹਾਂ ਵਿਚ ਹੀ ਮੱਤੀ 24, ਲੂਕਾ 13 ਅਤੇ ਲੂਕਾ 21 ਵਿਚ ਪ੍ਰਭੂ ਵੱਲੋਂ ਯਹੂਸ਼ਲਮ ਦੀ ਭਿਆਨਕ ਬਰਬਾਦੀ ਦੀ ਨਬੂਵਤ ਪੂਰੀ ਹੋਣੀ ਸਿੱਧ ਹੋਵੇਗੀ। ਯਹੂਦੀ ਲੋਕ ਆਪਣੇ ਬਾਪ ਦਾਦਿਆਂ ਦੀ ਕਮੀ ਪੂਰੀ ਕਰ ਰਹੇ ਸਨ, ਅਤੇ ਸਾਬਤ ਕਰ ਰਹੇ ਸਨ ਕਿ ਉਹ ਉਨ੍ਹਾਂ ਦੀ ਹੀ ਔਲਾਦ ਹਨ ਜਿਨ੍ਹਾਂ ਨੇ ਨਥੀਆਂ ਨੂੰ ਕਤਲ ਕੀਤਾ ਸੀ (ਮੱਤੀ 23:31, 32)।<sup>6</sup>

ਇਹ ਲੋਕ ਪਹਿਲਾਂ ਹੀ ਤਿੰਨ ਕਤਲਾਂ ਭਾਵ ਯੂਹੰਨਾ ਬਪਤਿਸਮਾ ਦੇਣ ਵਾਲੇ, ਮਸੀਹ ਅਤੇ ਇਸਤੀਫਾਨ ਦੇ ਕਤਲ ਵਿਚ ਭਾਈਵਾਲ ਸਨ। ਜੇ ਖੁਦਾ ਰੋਮੀ ਪਹਿਰੇਦਾਰ ਦੇ ਦਬਲ ਨਾਲ ਪੌਲਸ ਨੂੰ ਨਾ ਛੁਡਾਉਂਦਾ ਤਾਂ ਉਨ੍ਹਾਂ ਚੌਥਾ ਕਤਲ ਵੀ ਕਰ ਦੇਣਾ ਸੀ।... ਇਸਰਾਏਲ ਨੂੰ ਹੁਣ ਲਾਂਭੇ ਕਰ ਦਿੱਤਾ ਗਿਆ ਸੀ; ... ਇਹਦੀ ਅਜ਼ਮਾਇਸ਼ ਦਾ ਵਕਤ ਪੂਰਾ ਹੋ ਚੁੱਕਾ ਸੀ।<sup>7</sup>

ਬਾਈਬਲ ਦੱਸਦੀ ਹੈ ਕਿ ਯਹੋਵਾਹ ਸਬਰ ਕਰਨ ਵਾਲਾ ਖੁਦਾ ਹੈ, ਪਰ ਉਹਦੇ ਸਬਰ ਦੀ ਵੀ ਇਕ ਹੱਦ ਹੈ। ਉਹ ਹੁਕਮ ਨਾ ਮੰਨਣ ਵਾਲਿਆਂ ਨੂੰ ਇਕ ਠਹਿਰਾਏ ਹੋਏ ਸਮੇਂ ਤਕ ਬਰਦਾਸ਼ਤ ਕਰੇਗਾ। ਫਿਰ ਉਹ ਕਹਿੰਦਾ ਹੈ, ‘‘ਬੱਸ ਬਹੁਤ ਹੋ ਗਿਆ! ਹੁਣ ਤੁਸੀਂ ਇਸ ਤੋਂ ਅੱਗੇ ਨਹੀਂ ਵਹੋਗੇ! ’’ ਇਸ ਪਾਠ ਵਿਚ ਅਸੀਂ ਉਨ੍ਹਾਂ ਆਖਰੀ ਘਟਨਾਵਾਂ ਨੂੰ ਵੇਖਾਂਗੇ ਜਿਨ੍ਹਾਂ ਕਰਕੇ ਖੁਦਾ ਨੇ ਯਹੂਸ਼ਲਮ ਸ਼ਹਿਰ ਨੂੰ ਕਿਹਾ ਕਿ ‘‘ਬੱਸ ਬਹੁਤ ਹੋ ਚੁੱਕਾ! ’’

### **ੴਕੁਝੀ ਹੋਈ ਸਤਾ (22:30-23:10)**

ਯਹੂਸ਼ਲਮ ਵਿਚ ਰੋਮੀ ਪਲਟਨ ਦਾ ਸਰਦਾਰ ਉਲੱਝਣ ਵਿਚ ਸੀ: ਕਿਉਂਕਿ ਇਕ ਰੋਮੀ ਨਾਗਰਿਕ ਉਹਦੀ ਹਿਰਾਸਤ ਵਿਚ ਸੀ; ਕਿਸੇ ਰੋਮੀ ਸ਼ਹਿਰੀ ਨੂੰ ਉਸ ਉੱਤੇ ਲੱਗੇ ਇਲਜ਼ਾਮ ਸਾਬਤ ਕੀਤੇ ਬਣੈ ਫੜਨਾ ਰੋਮੀ ਕਾਨੂੰਨ ਦੇ ਬਿਲਾਫ਼ ਸੀ, ਪਰ ਉਹਨੂੰ ਕੁਝ ਪਤਾ ਨਹੀਂ ਸੀ ਕਿ

ਉਸ ਆਦਮੀ ਦੀ ਗਲਤੀ ਕੀ ਹੈ। ਹਕੀਕਤ ਜਾਣਨ ਲਈ ਉਹ ਪਹਿਲਾਂ ਹੀ ਤਿੰਨ ਕੋਸ਼ਿਸ਼ਾਂ ਕਰ ਚੁਕਿਆ ਸੀ। ਇਸ ਆਦਮੀ ਨੂੰ ਭੀੜ ਤੋਂ ਬਚਾ ਕੇ ਲਿਜਾਣ ਸਮੇਂ ਉਸ ਨੇ ਹੱਲੜ ਕਰਨ ਵਾਲਿਆਂ ਤੋਂ ਪੁੱਛਿਆ ਸੀ ਕਿ ਇਹਦੀ ਗਲਤੀ ਕੀ ਹੈ, ਪਰ ਸ਼ਾਇਦ ਕਿਸੇ ਨੂੰ ਵੀ ਪਤਾ ਨਹੀਂ ਸੀ। ਉਹਨੇ ਇਸ ਕੈਦੀ ਨੂੰ ਲੋਕਾਂ ਸਾਹਮਣੇ ਬੋਲਣ ਦੀ ਇਜਾਜ਼ਤ ਦਿੱਤੀ ਸੀ, ਪਰ ਇਹਦੀ ਗੱਲ ਪੂਰੀ ਹੋਣ ਦੇ ਬਾਅਦ ਵੀ ਉਹਨੂੰ ਸਮਝ ਨਹੀਂ ਆਇਆ ਸੀ ਕਿ ਹੋਇਆ ਕੀ ਹੈ। ਜਦ ਕੈਦੀ ਤੋਂ ਸੱਚ ਉਗਲਵਾਉਣ ਲਈ ਉਹ ਉਹਨੂੰ ਮਾਰਨ ਲੱਗਿਆ ਤਾਂ ਇਸ ਨੇ ਅਫਸਰਾਂ ਨੂੰ ਇਹ ਦੱਸ ਕੇ ਹੈਰਾਨ ਕਰ ਦਿੱਤਾ ਕਿ ਉਹ ਰੋਮੀ ਹੈ।

ਉਹ ਅਫਸਰ ਇਸ ਸਾਰੀ ਕਾਰਵਾਈ ਦਾ ਫੈਸਲਾ ਲੈਣ ਦੀ ਉਲੱਥਣ ਵਿਚ ਰਾਤ ਭਰ ਸੌਂ ਨਹੀਂ ਸਕਿਆ। ਸਵੇਰੇ ਉਹਨੂੰ ਲੱਗਾ ਹੋਵੇਗਾ ਕਿ ਉਹਦਾ ਹੱਲ ਨਿਕਲ ਆਇਆ ਹੈ। ਉਲੱਥਣ ਦੀ ਵਜ਼ਾ ਸਿਆਸੀ ਨਹੀਂ ਸਰਗੋਂ ਧਾਰਮਿਕ ਸੀ, ਇਸ ਕਰਕੇ ਉਹਨੇ ਇਸ ਮਾਮਲੇ ਨੂੰ ਸ਼ਹਿਰ ਵਿਚ ਧਰਮ ਪੁਸਤਕ ਦੇ ਮਾਹਿਰਾਂ ਸਾਹਮਣੇ ਲਿਆਉਣਾ ਸੀ। ‘ਅਗਲੇ ਭਲਕ ਉਸ ਨੇ ਇਸ ਇਰਾਦੇ ਨਾਲ ਜੋ ਹਕੀਕਤ ਮਲੂਮ ਕਰੇ ਭਈ ਯਹੁਦੀਆਂ ਨੇ [ਪੌਲਸ] ਦੇ ਉੱਤੇ ਕਿਉਂ ਦੋਸ਼ ਲਾਇਆ ਹੈ ਉਹ ਨੂੰ ਖੋਲ੍ਹ ਦਿੱਤਾ<sup>8</sup> ਅਤੇ ਪ੍ਰਧਾਨ ਯਾਜਕ<sup>9</sup> ਅਤੇ ਸਾਰੀ ਮਹਾ ਸਭਾ [ਸੈਨਹੋਡਿਨ]<sup>10</sup> ਦੇ ਇਕੱਠੇ ਹੋਣ ਦਾ ਹੁਕਮ ਕੀਤਾ।<sup>11</sup> ਫਿਰ ਉਸ ਨੇ ਪੌਲਸ ਨੂੰ ਹੇਠਾਂ ਉਤਾਰ ਕੇ<sup>12</sup> ਉਨ੍ਹਾਂ ਦੇ ਸਾਹਮਣੇ ਖੜਾ ਕੀਤਾ’<sup>13</sup> (22:30)।

ਬੇਸ਼ੱਕ ਹੈਰਲ ਦੇ ਅਹਾਤੇ ਵਿਚ ਇਕ ਦਿਨ ਪਹਿਲਾਂ ਪਈ ਮਾਰ ਕਰਕੇ ਪੌਲਸ ਦਾ ਜਿਸਮ ਪੀੜ ਨਾਲ ਕੰਬ ਰਿਹਾ ਸੀ, ਪਰ ਉਹ ਯਹੁਦੀਆਂ ਦੀ ਸਰਬਉਂਚ ਅਦਾਲਤ ਸਾਹਮਣੇ ਤਣ ਕੇ ਖੜਾ ਸੀ। ਉਹ ਓਸੇ ਥਾਂ ਖੜਾ ਸੀ ਜਿਥੇ ਪਤਰਸ, ਯੂਹੰਨਾ ਅਤੇ ਹੋਰ ਰਸੂਲਾਂ ਨੂੰ ਖੜਾ ਕੀਤਾ ਗਿਆ ਸੀ; ਜਿਥੇ ਇਸਤੀਫਾਨ ਖਲੋਤਾ ਸੀ; ਜਿਥੇ ਉਹਦਾ ਪ੍ਰਭੂ ਵੀ ਖਲੋਤਾ ਸੀ। ਕਈ ਸਾਲ ਪਹਿਲਾਂ ਪੌਲਸ ਇਸ ਸਭਾ ਦੇ ਨਾਲ ਬੈਠਦਾ ਸੀ;<sup>14</sup> ਹੁਣ ਉਹ ਉਨ੍ਹਾਂ ਸਾਹਮਣੇ ਖੜਾ ਹੋਣ 'ਤੇ ਕਿਹੋ ਜਿਹਾ ਲਗਦਾ ਹੈ। ਉਨ੍ਹਾਂ ਵਿੱਚੋਂ ਕਈਆਂ ਦੀ ਤਾਂ ਉਹਨੂੰ ਪਛਾਣ ਸੀ,<sup>15</sup> ਪਰ ਕਈਆਂ ਦੀ ਨਹੀਂ।

ਅਖੀਰ, ਪੌਲਸ ਨੂੰ ਬੋਲਣ ਦੀ ਇਜਾਜ਼ਤ ਦੇ ਦਿੱਤੀ ਗਈ<sup>16</sup> ਲੋਕਾਂ ਨਾਲ ਗੱਲ ਕਰਦਿਆਂ ਉਹਨੇ ਉਨ੍ਹਾਂ ਦਾ ਧਿਆਨ ਹੱਥ ਰਿਹਾ ਕੇ ਆਪਣੇ ਵੱਲ ਕੀਤਾ (21:40); ਹੁਣ ਉਹਨੇ ਸਭਾ ਦੇ ਚੁਪ ਹੋਣ ਅਤੇ ਹਰ ਕਿਸੇ ਦੇ ਉਹਦੇ ਵੱਲ ਨਜ਼ਰਾਂ ਲਾਈ ਸਭਾ ਵੱਲ ਨਜ਼ਰ ਟਿਕਾਈ (23:1ਓ)।<sup>17</sup> ਦਲੇਰੀ ਨਾਲ ਉਹਨੇ ਕਹਿਣਾ ਸ਼ੁਰੂ ਕੀਤਾ, ‘ਹੇ ਭਰਾਵੇ,<sup>18</sup> ਮੈਂ ਅੱਗੇ ਤੀਕ ਪੂਰੀ ਨੇਕਨੀਅਤੀ ਨਾਲ ਪ੍ਰਮੇਸ਼ਵਰ ਦੇ ਅੱਗੇ ਚੱਲਦਾ ਰਿਹਾ ਹਾਂ’<sup>19</sup> (23:1ਅ)।<sup>20</sup> ਦੂਜੇ ਸ਼ਬਦਾਂ ਵਿਚ, ‘‘ਮੇਰਾ ਦਿਲ ਜਾਣਦਾ ਹੈ ਕਿ ਜਿਨ੍ਹਾਂ ਗੱਲਾਂ ਕਰਕੇ ਮੇਰੇ ’ਤੇ ਇਲਜਾਮ ਲੱਗਾ ਹੈ ਉਨ੍ਹਾਂ ਲਈ ਸੈਂ ਦੋਸ਼ੀ ਨਹੀਂ ਹਾਂ। ਮੇਰੇ ’ਤੇ ਲੱਗੇ ਸਭ ਇਲਜਾਮ ਗਲਤ ਹਨ! ’’<sup>21</sup>

ਪ੍ਰਧਾਨ ਯਾਜਕ ਨੇ ਜਿਹੜਾ ਅਜਿਹੀਆਂ ਸਭਾਵਾਂ ਦੀ ਪ੍ਰਧਾਨਗੀ ਕਰਦਾ ਸੀ, ਪੌਲਸ ਦੇ ਸਾਫ਼ ਸ਼ਬਦਾਂ ’ਤੇ ਉਸ ਨੂੰ ਸਜ਼ਾ ਦੇਣ ਅਤੇ ਸ਼ਾਂਤ ਕਰਨ ਲਈ ‘ਹੁਕਮ ਦਿੱਤਾ ਭਈ ਮਾਰੇ ਇਹਦੇ ਦੇ ਮੂੰਹ ਤੇ!’<sup>22</sup> (23:2ਅ) ਪ੍ਰਧਾਨ ਯਾਜਕ ਦਾ ਨਾਂ ਹਨੌਨੀਆ ਸੀ (23:2ਥ),<sup>23</sup> ਇਤਿਹਾਸਕਾਰਾਂ ਮੁਤਾਬਕ ਉਹ ਇਸ ਅਹੁਦੇ ’ਤੇ ਬੈਠਣ ਵਾਲੇ ਸਭ ਤੋਂ ਬਦ ਅਤੇ ਬੇਈਮਾਨ ਲੋਕਾਂ ਵਿੱਚੋਂ ਸੀ।<sup>24</sup> ਉਹ ‘‘ਇਕ ਖਾਉ, ਚੋਰ, ਲਾਲਚੀ, ਲੁਟੇਰਾ ਅਤੇ ਰੋਮੀ ਸਰਕਾਰ ਵਿਚ ਬਾਰੀ’’ ਸੀ।<sup>25</sup>

ਜੋਰ ਦਾ ਬੱਪੜ ਇਸ ਰਸੂਲ ਨੂੰ ਚੁੱਪ ਨਾ ਕਰਵਾ ਸਕਿਆ। ਮੂੰਹ 'ਚੋਂ ਖੂਨ ਨਿੱਕਲਦੇ ਉਹਨੇ ਪਿੱਛੇ ਮੂੰਹ ਕਰ ਕੇ ਡਾਟਿਆ, ‘‘ਹੇ ਸਫੇਦੀ ਫੇਰੀ ਹੋਈ ਕੰਧੇ, ਪ੍ਰਮੇਸ਼ਵਰ ਤੈਨੂੰ ਮਾਰੇਗਾ! ਤੂੰ ਤਾਂ ਸਰਾ ਦੇ ਮੂਜਬ ਮੇਰਾ ਨਿਆਉਂ ਕਰਨ ਲਈ ਬੈਠਾ ਹੈਂ’ ਅਤੇ ਸਰਾ ਦੇ ਉਲਟ ਕੀ ਮੈਨੂੰ ਮਾਰਨ ਦਾ ਹੁਕਮ ਦਿੰਦਾ ਹੈਂ? ’’ (23:3)। ਸਰਾ ਵਿਚ ਸਾਡ ਦੱਸਿਆ ਗਿਆ ਕਿ ਕਿਸੇ ਨੂੰ ਉਦੋਂ ਤਕ ਸਜ਼ਾ ਨਾ ਦਿੱਤੀ ਜਾਵੇ ਜਦ ਤਕ ਉਸ 'ਤੇ ਮੁਕੱਦਮਾ ਚੱਲਣ ਦੇ ਬਾਅਦ ਉਹ ਦੋਸ਼ੀ ਨਾ ਠਹਿਰ ਜਾਵੇ (ਲੋਵੀਆਂ ਦੀ ਪੋਖੀ 19:15; ਵਿਵਸਥਾਸਾਰ 25:1, 2)।<sup>26</sup> ਇੱਥੋਂ ਤਕ ਕਿ ਜ਼ਬਾਨੀ ਸਰਾ ਵੀ ਕਿ ‘‘ਜੋ ਕੋਈ ਕਿਸੇ ਇਸਰਾਏਲੀ ਦੀ ਗੱਲੁ ’ਤੇ ਮਾਰਦਾ ਹੈ, ਤਾਂ ਉਹ ਖੁਦਾ ਦੀ ਵਡਿਆਈ ਨੂੰ ਮਾਰਨ ਵਰਗਾ ਹੈ।’’<sup>27</sup>

ਪੌਲਸ ਦੀ ‘ਸਫੇਦੀ ਫਿਰੀ ਹੋਈ ਕਬਰ’ ਵਾਲੀ ਗੱਲ ਤੋਂ ਉਹਦੇ ਸੁਣਨ ਵਾਲੇ ਵਾਕਫ ਸਨ। ਹਿਜ਼ਕੀਏਲ ਨਥੀ ਨੇ ਝੁਠੇ ਨਬੀਆ ਦੀ ਤੁਲਨਾ ਉਨ੍ਹਾਂ ਕੱਚੀਆਂ ਕੰਧਾਂ ਨਾਲ ਕੀਤੀ ਸੀ ਜਿਨ੍ਹਾਂ ਵਿਚ ਆਈਆਂ ਤਰੇਤਾਂ ਨੂੰ ਲੁਕਾਉਣ ਲਈ ਉਨ੍ਹਾਂ 'ਤੇ ਸਫੇਦੀ ਮਾਰ ਦਿੱਤੀ ਜਾਂਦੀ ਸੀ। (ਹਿਜ਼ਕੀਏਲ 13:10-16)। ਪੌਲਸ ਨੇ ਆਪਣੇ ਸਤਾਉਣ ਵਾਲਿਆਂ 'ਤੇ ਕਪਟੀ ਹੋਣ ਦਾ ਇਲਜਾਮ ਲਗਾਇਆ!<sup>28</sup> (ਇਸ ਰਸੂਲ ਦੀ ਨਬੂਵਤ ਕਿ ਖੁਦਾ ਹਨੌਨੀਆ ਨੂੰ ਉਹਦੀ ਬੇਰਹਿਮੀ ਲਈ ਝਿੜਕੇਗਾ, ਦਸ ਤੋਂ ਵੀ ਘੱਟ ਸਾਲਾਂ ਵਿਚ ਪੂਰੀ ਹੋ ਜਾਣੀ ਸੀ, ਜਦ ਰੋਮ ਦੀ ਹਮਾਇਤ ਕਰਨ ਕਰਕੇ 66ਈ। ਵਿਚ ਯਹੂਦੀ ਜ਼ੋਲੋਤੇਸਾਂ ਰਾਹੀਂ ਇਸ ਪ੍ਰਧਾਨ ਯਾਜਕ ਨੂੰ ਕਤਲ ਕਰ ਦਿਤਾ ਗਿਆ।<sup>29</sup>)

ਉਹਦੇ ਵੱਲ ਉਂਗਲੀ ਕਰਕੇ ਕਹੀ ਗਈ ਪੌਲਸ ਦੀ ਗੱਲ ਤੋਂ ਸਭਾ ਦੰਗ ਰਹਿ ਗਈ ਸੀ। ‘‘ਤਾਂ ਜਿਹੜੇ ਕੋਲ ਖੜੇ ਸਨ ਓਹ ਬੋਲੇ, ਕੀ ਤੂੰ ਪ੍ਰਮੇਸ਼ਵਰ ਦੇ ਸਰਦਾਰ ਯਾਜਕ ਨੂੰ ਗਾਲ ਕੱਢਦਾ ਹੈਂ?’’ (23:4)। ਪੌਲਸ ਨੇ ਹੱਕੇ-ਬੱਕੇ ਹੋ ਕੇ ਕਿਹਾ, ‘‘ਹੇ ਭਰਾਵੇ, ਮੈਨੂੰ ਖਬਰ ਨਾ ਸੀ ਜੋ ਇਹ ਸਰਦਾਰ ਯਾਜਕ ਹੈ ਕਿਉਂ ਜੋ ਲਿਖਿਆ ਹੈ ਭਈ ਤੂੰ ਆਪਣੀ ਕੌਮ ਦੇ ਸਰਦਾਰ ਨੂੰ ਬੁਰਾ ਨਾ ਕਹੁ’’ (23:5)। ਇਹ ਹਵਾਲਾ ਕੁਚ 22:28 ਵਿਚੋਂ ਲਿਆ ਗਿਆ ਸੀ। ਇਕ ਵਾਰ ਫੇਰ ਪੌਲਸ ਨੇ ਸਰਾ ਦੇ ਖਿਲਾਫ ਬੋਲਣ ਦੀ ਬਜਾਏ (ਰਸੂਲਾਂ ਦੇ ਕੰਮ 21:28) ਵਿਖਾਇਆ ਕਿ ਇਸ ਪ੍ਰਤੀ ਉਹਦੇ ਮਨ ਵਿਚ ਕਿੰਨੀ ਇੱਜਤ ਸੀ।

ਵਿਦਵਾਨਾਂ ਨੂੰ ਦੋ ਸਵਾਲ ਸੁਲਾਉਣੇ ਅੱਖੇ ਲਗਦੇ ਹਨ। ਪਹਿਲਾ ਸਵਾਲ ਇਹ ਹੈ ਕਿ ਪੌਲਸ ਨੂੰ ਇਹ ਪਤਾ ਕਿਉਂ ਨਹੀਂ ਲੱਗਾ ਕਿ ਉਹ ਉੱਥੇ ਪ੍ਰਧਾਨ ਯਾਜਕ ਦੇ ਖਿਲਾਫ ਬੋਲ ਰਿਹਾ ਹੈ? ਕਈਆਂ ਦਾ ਸੁਝਾਅ ਹੈ ਕਿ ਇਸ ਰਸੂਲ ਦੀ ਨਜ਼ਰ ਕਮਜ਼ੋਰ ਸੀ (ਵੇਖੋ ਗਲਾਤੀਆਂ 4:15; 6:11)। ਕਈਆਂ ਦਾ ਖਿਆਲ ਹੈ ਕਿ ਇਹ ਸਭਾ ਹੋਮੀ ਸਰਕਾਰ ਵਲੋਂ ਬੁਲਾਈ ਗਈ ਸੀ, ਹਨੌਨੀਆ ਆਪਣੀ ਥਾਂ 'ਤੇ ਨਹੀਂ ਬੈਠਾ ਸੀ ਅਤੇ ਉਸਨੇ ਪ੍ਰਧਾਨ ਯਾਜਕਾਂ ਵਾਲੀ ਪੁਸ਼ਕ ਨਹੀਂ ਪਾਈ ਹੋਈ ਸੀ। ਕਈ ਇਹ ਮੰਨਦੇ ਹਨ ਕਿ ਪੌਲਸ ਪਿਛਲੇ ਦੋ ਦਹਾਕਿਆਂ ਵਿਚ ਸਿਰਫ ਕੁਝ ਕੁ ਵਾਰ ਯਹੁਸ਼ਲਮ ਵਿਚ ਗਿਆ ਸੀ, ਇਸ ਕਰਕੇ ਉਹਨੂੰ ਪ੍ਰਧਾਨ ਯਾਜਕ ਦੀ ਪਛਾਣ ਨਹੀਂ ਹੈ, ਬੇਸ਼ੱਕ ਸਹੀ ਪ੍ਰਧਾਨ

ਦੂਜਾ ਸਵਾਲ ਪਹਿਲੇ ਨਾਲ ਮਿਲਦਾ ਜੁਲਦਾ ਹੈ। ਭਲਾ ਪੌਲਸ ਸਜ਼ਮੁਚ ਖਿਆ ਮੰਗ ਰਿਹਾ ਸੀ, ਜਾਂ ਉਹਦੇ ਸ਼ਬਦ ਸਿਰਫ ਮਜ਼ਾਕ ਭਰੇ ਸਨ? ਜਿਨ੍ਹਾਂ ਲੋਕਾਂ ਦਾ ਇਹ ਮੰਨਣਾ ਹੈ ਕਿ ਪੌਲਸ ਮਜ਼ਾਕ ਨਾਲ ਇਹ ਕਹਿ ਰਿਹਾ ਸੀ, ਉਹ ਜ਼ੋਰ ਦਿੰਦੇ ਹਨ ਕਿ ਉਸ ਦੇ ਕਹਿਣ ਤੋਂ ਭਾਵ ਕਿ, ‘‘ਮੈਨੂੰ ਪ੍ਰਧਾਨ ਯਾਜਕ ਦੇ ਰੂਪ ਵਿਚ ਹਨੌਨੀਆ ਦੀ ਪਛਾਣ ਨਹੀਂ ਹੈ, ਬੇਸ਼ੱਕ ਸਹੀ ਪ੍ਰਧਾਨ

ਯਾਜਕ ਇਹੋ ਜਿਹਾ ਵਤੀਰਾ ਨਹੀਂ ਕਰਦਾ!'' ਨਿੱਜੀ ਤੌਰ 'ਤੇ ਮੈਂ ਪੌਲਸ ਦੀ ਗੱਲ ਦਾ ਮਤਲਬ ਸਿੱਧਾ ਲੈਂਦਾ ਹਾਂ। ਬਾਈਬਲ ਦੀ ਵਿਆਖਿਆ ਕਰਨ ਦਾ ਇਕ ਬੁਨਿਆਦੀ ਨਿਯਮ ਇਹ ਹੈ ਕਿ ਜਿੱਥੋਂ ਤਕ ਹੋ ਸਕੇ ਉਨ੍ਹਾਂ ਸ਼ਬਦਾਂ ਦਾ ਅਰਥ ਸਿੱਧਾ ਹੀ ਲੈਣਾ ਚਾਹੀਦਾ ਹੈ ਅਤੇ ਮੈਨੂੰ ਅਜਿਹੀ ਕੋਈ ਵਜੂਹ ਨਹੀਂ ਲਗਦੀ ਕਿ ਪੌਲਸ ਦੇ ਸ਼ਬਦਾਂ ਨੂੰ ਉਨ੍ਹਾਂ ਦੇ ਸੁਭਾਵਕ, ਪ੍ਰਚੱਲਤ ਅਤੇ ਆਮ ਅਰਥ ਵਿਚ ਨਾ ਲਿਆ ਜਾਵੇ<sup>31</sup> ਕੁਝ ਦੀ ਕਿਤਾਬ ਵਿੱਚੋਂ ਲਿਆ ਪੌਲਸ ਦਾ ਹਵਾਲਾ ਮਜ਼ਾਕ ਨਾਲੋਂ ਬਹੁਤਾ ਖਿਮਾ ਮੰਗਣ ਨਾਲ ਮੇਲ ਖਾਂਦਾ ਹੈ।

ਮੇਰਾ ਮੰਨਣਾ ਹੈ ਕਿ ਲੂਕਾ ਪੌਲਸ ਦੀ ਇਨਸਾਨੀਅਤ ਨੂੰ ਵਿਖਾ ਰਿਹਾ ਸੀ, ਬੇਸ਼ੱਕ ਸਾਡੇ ਵਿੱਚੋਂ ਸਾਰੇ ਕਦੇ ਨਾ ਕਦੇ ਦੂਜੀ ਗੱਲ ਫੇਰਨ ਦੀ ਬਜਾਏ (ਮੱਤੀ 5:39) ਇੱਟ ਦਾ ਜਵਾਬ ਪੱਥਰ ਨਾਲ ਢੇਣ ਵਾਲਾ ਸਲੂਕ ਕਰਕੇ ਦੂਜਿਆਂ ਵਾਂਗ ਸਖ਼ਤ ਹੋ ਜਾਂਦੇ ਹਨ। ਫਿਰ ਮੈਂ ਮੰਨਦਾ ਹਾਂ ਕਿ ਪੌਲਸ ਨੂੰ ਅਹਿਸਾਸ ਹੋਇਆ ਕਿ ਉਹਨੇ ਕੀ ਕੀਤਾ ਹੈ ਅਤੇ ਸੱਚੇ ਦਿਲੋਂ ਮਾਫ਼ੀ ਮੰਗ ਕੇ ਉਹਨੇ ਸਚਮੁਚ ਅਫਸੋਸ ਜਤਾਇਆ ਸੀ। ਉਸ ਗੱਲ ਵਿਚ ਉਹ ਸਾਡੇ ਸਭ ਲਈ ਇਕ ਮਿਸਾਲ ਹੈ। ਬੇਸ਼ੱਕ ਇਹ ਟਿੱਪਣੀ ਕੀਤੀ ਜਾ ਸਕਦੀ ਹੈ ਕਿ ਪੌਲਸ ਨੇ ਇਹ ਨਹੀਂ ਕਿਹਾ ਕਿ ਉਹਨੇ ਸਹੀ ਕਿਹਾ ਸੀ (ਜਦ ਕਿ ਉਹਦੀ ਗੱਲ 100 ਫੀਸਦੀ ਸਹੀ ਸੀ), ਪਰ ਇਹਦੀ ਥਾਂ ਉਹ ਇਕ ਅਜਿਹੇ ਆਦਮੀ ਨੂੰ ਬਦਨਾਮ ਕਰਨ ਦੀ ਗਲਤੀ ਕਰ ਰਿਹਾ ਸੀ ਜਿਸਨੂੰ ਖੁਦਾ ਵਲੋਂ ਰਹਿਬਰ ਮੰਨਿਆਂ ਜਾਂਦਾ ਸੀ। ਭਾਵੇਂ ਅਸੀਂ ਆਦਮੀ ਦਾ ਸਤਿਕਾਰ ਨਾ ਕਰੀਏ ਪਰ ਅਹੁਦੇ ਦਾ ਮਾਣ ਰੱਖ ਸਕਦੇ ਹਾਂ।

ਪੌਲਸ ਕਿਸੇ ਵਕਤ ਮਹਾਂਸਭਾ ਨਾਲ ਬੜੀ ਨੇੜਤਾ ਨਾਲ ਜੁੜਿਆ ਹੋਇਆ ਸੀ, ਜਿਸ ਕਰਕੇ ਉਹਨੂੰ ਇਹੀ ਲੱਗਾ ਹੋਵੇਗਾ ਕਿ ਉਹਨੂੰ ਉਨ੍ਹਾਂ ਵੱਲੋਂ ਨਿਆਂ ਮਿਲ ਸਕਦਾ ਹੈ। ਉਹਦੇ ਮੂੰਹ ਵਿਚ ਲਹੂ ਦਾ ਸਲੂਣਾ ਸਵਾਦ, ਪ੍ਰਧਾਨ ਯਾਜਕ ਦੇ ਚਿਹਰੇ 'ਤੇ ਨਫਰਤ<sup>32</sup> ਅਤੇ ਸਭਾ ਵਿਚ ਵਧਦੀ ਦੁਸ਼ਮਣੀ ਕਰਕੇ ਉਹਦੇ ਮਨ ਵਿਚ ਅਜਿਹਾ ਵਿਚਾਰ ਆਇਆ। ਹੁਣ ਉਹਦੀ ਮੁੱਖ ਦਿਲਚਸਪੀ ਉਹ ਸਭਾ ਵਿੱਚੋਂ ਬਚ ਨਿਕਲਣ ਦੀ ਸੀ।

ਪੌਲਸ ਮਹਾਂ ਸਭਾ ਦੀ ਸਿਆਸਤ ਨੂੰ ਚੰਗੀ ਤਰ੍ਹਾਂ ਵਾਕਫ ਸੀ। ਸਦੂਕੀਆਂ ਦੀ ਗਿਣਤੀ ਬਹੁਤੀ ਸੀ, ਪਰ ਘੱਟ ਗਿਣਤੀ ਫਰੀਸੀ ਵੀ ਉੱਥੇ ਸਨ। ਪੌਲਸ ਇਨ੍ਹਾਂ ਦੋਹਾਂ ਗੁੱਟਾਂ ਵਿਚ ਪਾਏ ਜਾਣ ਵਾਲੀ ਸਿੱਖਿਆ (ਡਾਕਟ੍ਰਿਨ) ਸਬੰਧੀ ਮਤਭੇਦਾਂ ਤੋਂ ਚੰਗੀ ਤਰ੍ਹਾਂ ਵਾਕਫ ਸੀ। ਬਹੁਤ ਸਾਰੇ ਮਤਭੇਦਾਂ ਵਿੱਚੋਂ ਤਿੰਨ ਬਹੁਤ ਅਹਿਮ ਸਨ: 'ਜੋ ਸਦੂਕੀ ਆਖਦੇ ਹਨ ਭਈ ਨਾ ਕੋਈ ਜੀ ਉੱਠਣਾ,<sup>33</sup> ਨਾ ਢੂਡ ਅਤੇ ਨਾ ਕੋਈ ਆਤਮਾ ਹੈ ਪਰ ਫਰੀਸੀ ਦੋਹਾਂ ਨੂੰ ਮੰਨਦੇ ਹਨ' (23:8)<sup>34</sup> ਇਸ ਤਰ੍ਹਾਂ, 'ਜਾਂ ਪੌਲਸ ਨੇ ਮਲੂਮ ਕੀਤਾ ਜੋ ਇਨ੍ਹਾਂ ਵਿਚ ਕਈ ਸਦੂਕੀ ਅਤੇ ਕਈ ਫਰੀਸੀ ਹਨ ਤਾਂ ਸਭਾ ਵਿਚ<sup>35</sup> ਉੱਚੀ ਬੋਲਿਆ, ਹੇ ਭਰਾਵੇ, ਮੈਂ ਫਰੀਸੀ<sup>36</sup> ਅਤੇ ਫਰੀਸੀਆਂ ਦੀ ਅੰਸ ਹਾਂ<sup>37</sup> ਮੁਰਦਿਆਂ ਦੀ ਆਸ ਅਤੇ ਜੀ ਉੱਠਣ ਦੇ ਬਦਲੇ ਮੇਰੇ ਜਿੰਮੇ ਦੋਸ਼ ਲਾਈਦਾ ਹੈ!'<sup>38</sup> (23:6)।

ਪੌਲਸ ਤੇ ਮਸੀਹ ਦੇ ਜੀ ਉੱਠਣ ਦੀ ਮੁਨਾਦੀ ਕਰਨ ਦਾ ਇਲਜ਼ਾਮ ਨਹੀਂ ਸੀ (21:28), ਪਰ ਉਹਨੂੰ ਪਤਾ ਸੀ ਕਿ ਯਹੁਦੀਆ ਦੇ ਆਗੂ ਅਸਲ 'ਚ ਮਸੀਹੀ ਲੋਕਾਂ ਨਾਲ ਇਸੇ ਕਰਕੇ ਘ੍ਰਿਣਾ ਕਰਦੇ ਸਨ ਕਿਉਂਕਿ ਉਹ ਉਸ ਯਿਸੂ ਦਾ ਪ੍ਰਚਾਰ ਕਰਦੇ ਸਨ ਜਿਹੜਾ ਮੁਰਦਿਆਂ ਵਿੱਚੋਂ ਜੀ ਉੱਠਿਆ ਸੀ (ਵੇਖੋ 4:2)। ਇਹ ਕਹਿ ਕੇ ਕਿ ਉਸ ਉੱਤੇ 'ਮੁਰਦਿਆਂ ਦੀ ਆਸ ਅਤੇ ਜੀ ਉੱਠਣ ਦੇ ਬਦਲੇ ਦੋਸ਼ ਲੱਗ ਰਿਹਾ ਹੈ' ਅਸਲ 'ਚ ਮੁੱਦਾ ਉਠਾਉਣ 'ਤੇ ਜ਼ੋਰ ਦੇ ਰਿਹਾ ਸੀ।

ਆਪਣੀ ਹਰ ਪੇਸ਼ੀ ਵਿਚ ਉਹਨੇ ਜ਼ੋਰ ਦੇਣਾ ਸੀ ਕਿ ਉਸ 'ਤੇ ਲੱਗੇ ਸਾਰੇ ਇਲਜ਼ਾਮ ਅਸਲ ਵਿਚ ਮਨਯੁਦਤ ਸਨ ਅਤੇ ਅਸਲ ਮੁੱਦਾ ਜੀ ਉੱਠਣ ਦਾ ਹੀ ਹੈ (24:21; 26:6-8, 21-23; 28:20)।

ਭਲਾ ਪੌਲਸ ਨੂੰ ਅੰਦਰਾਜ਼ਾ ਸੀ ਕਿ ਉਹਦੀਆਂ ਗੱਲਾਂ ਕਿੰਨੀਆਂ ਵਿਸਫੋਟਕ ਹੋਣਗੀਆਂ, ਸਾਨੂੰ ਨਹੀਂ<sup>39</sup> ਪਤਾ ਪਰ ...

ਜਾਂ ਉਹ ਨੇ ਇਹ ਕਿਹਾ ਤਾਂ ਫਰੀਸੀਆਂ ਅਤੇ ਸਦੂਕੀਆਂ ਵਿਚ ਝਗੜਾ ਹੋਇਆ ਅਤੇ ਭੀੜ ਵਿਚ ਢੱਟ ਪੈ ਗਈ। ... ਤਦ ਵੱਡਾ ਰੌਲਾ ਪਿਆ ਐਤ ਫਰੀਸੀਆ ਦੀ ਵੱਲ ਦੇ ਗੁੰਬੀਆਂ ਵਿੱਚੋਂ ਕੋਈ ਪੁਰਸ਼ ਉੱਠੇ ਅਤੇ ਇਹ ਕਹਿ ਕੇ ਝਗੜਨ ਲੱਗੇ ਜੋ ਐਸ ਮਨੁੱਖ ਵਿਚ ਸਾਨੂੰ ਕੋਈ ਬੁਰਿਆਈ ਨਹੀਂ ਮਲ੍ਹਮ ਹੁੰਦੀ ਪਰ ਜੇ ਕਿਸੇ ਆਤਮਾ ਯਾ ਦੂਤ ਨੇ ਉਹ ਦੇ ਨਾਲ ਗੱਲ ਕੀਤੀ ਹੈ ਤਾਂ ਫੇਰ ਕੀ ਹੋਇਆ? <sup>40</sup> (23:7-9)

ਫਰੀਸੀਆਂ ਦੀ ਗੱਲ ਤੋਂ ਇਹ ਪਤਾ ਨਹੀਂ ਲਗਦਾ ਕਿ ਉਹ ਪੌਲਸ ਵੱਲ ਸਨ ਜਾ ਸਦੂਕੀ ਉਹਦੇ ਖਿਲਾਫ਼ ਸਨ ਅਤੇ ਉਹਨੂੰ ਫੜਨ ਦਾ ਮੌਕਾ ਪਾ ਕੇ ਉਹ ਖੁਸ਼ੀ ਨਾਲ ਭਰ ਗਏ ਪਰ ਪੌਲਸ ਦੀਆਂ ਗੱਲਾਂ ਦਾ ਉਹੀ ਅਸਰ ਹੋਇਆ ਜਿਹੜਾ ਕਿਸੇ ਆਦਮੀ ਵੱਲੋਂ ਦੋ ਜੰਗਲੀ ਜਾਨਵਰਾਂ ਕੋਲੋਂ ਆਪਣੇ ਆਪ ਨੂੰ ਬਚਾਉਣ ਲਈ ਉਨ੍ਹਾਂ ਨੂੰ ਆਪਸ ਵਿਚ ਭਿੜਾਉਣ ਨਾਲ ਹੁੰਦਾ ਹੈ।<sup>41</sup>

ਇਕ ਵਾਰ ਫੇਰ, ਮਹਾਂਸਭਾ ਨੂੰ ਝੰਜਟ ਵਿਚ ਪਾ ਦਿੱਤਾ ਗਿਆ ਸੀ (ਵੇਖੋ 7:54-58)। ਮੈਂ ਉਨ੍ਹਾਂ ਬਜ਼ੁਰਗ ਯਹੂਦੀਆਂ ਨੂੰ ਚਮਕੀਲੇ ਕੱਪੜੇ ਪਾਈ ਇਕ ਦੂਜੇ 'ਤੇ ਚੀਕਦਿਆਂ ਵੇਖ ਸਕਦਾ ਹਾਂ। ਇਸ ਤੁਫਾਨ ਵਿਚ ਪੌਲਸ ਫਸਿਆ ਸੀ। ਰੋਮੀ ਅਧਿਕਾਰੀ ਪੌਲਸ ਨੂੰ ਹੈਰਾਨੀ ਨਾਲ ਵੇਖ ਰਹੇ ਸਨ। ਇਕ ਪਾਸੇ ਸਦੂਕੀ ਅੱਖਾਂ ਵਿਚ ਖੂਨ ਲੈ ਉਸ 'ਤੇ ਝਪਟ ਰਹੇ ਸਨ, ਦੂਜੇ ਪਾਸੇ ਫਰੀਸੀ ਉਸ ਨੂੰ ਭਜਾਉਣ ਦੀ ਕੋਸ਼ਿਸ਼ ਕਰ ਰਹੇ ਸਨ।

ਰੋਮੀ ਅਧਿਕਾਰੀ ਨੇ ਪੌਲਸ ਦੀ ਜਾਨ ਬਚਾਉਣ ਲਈ ਤੀਜੀ ਵਾਰ ਦਖਲ ਦੇਣਾ ਸੀ। 'ਜਾਂ ਵੱਡਾ ਝਗੜਾ ਹੋਇਆ ਤਾਂ ਫੌਜ ਦੇ ਸਰਦਾਰ ਨੇ ਇਸ ਡਰ ਦੇ ਮਾਰੇ ਭਈ ਕਿਤੇ ਓਹ ਪੌਲਸ ਦੇ ਟੋਟੇ ਨਾ ਕਰਨ ਸਿਪਾਹੀਆਂ ਨੂੰ ਹੁਕਮ ਦਿੱਤਾ' (23:10ਅ)। ਫਿਰ ਉਹਨੇ ਛੇਤੀ ਨਾਲ ਇਹ ਹੁਕਮ ਦੇ ਕੇ 'ਜੋ ਉੱਤਰ ਕੇ ਉਹ ਨੂੰ ਉਨ੍ਹਾਂ ਵਿੱਚੋਂ ਬਦੇ ਬਦੀ ਕੱਢ ਕੇ ਕਿਲ੍ਹੇ ਦੇ ਅੰਦਰ ਲੈ ਜਾਓ' ਹੋਰ ਫੌਜ ਬੁਲਵਾ ਲਈ (23:10ਅ)।

### **ਇਲਾਹੀ ਇਲਾਜਾ (23:11)**

ਉਸ ਰਾਤ ਜੇਲ੍ਹ ਦੀ ਕੋਠਰੀ ਵਿਚ ਇਕੱਲਾ ਪੌਲਸ ਨਿਰਾਸ ਅਤੇ ਪਰੇਸ਼ਾਨ ਸੀ। ਇੰਜ ਲਗ ਰਿਹਾ ਸੀ ਜਿਵੇਂ ਉਹਦੀ ਸੇਵਕਾਈ ਪੂਰੀ ਹੋ ਚੁੱਕੀ ਹੈ ਅਤੇ ਉਹ ਕਦੇ ਰੋਮ ਨਹੀਂ ਜਾ ਸਕੇਗਾ। ਪਰ ਖੁਦਾ ਨੇ ਉਸਨੂੰ ਛੱਡਿਆ ਨਹੀਂ ਸੀ। 'ਓਸੇ ਰਾਤ ਪ੍ਰਭੂ ਨੇ ਉਹ ਦੇ ਕੋਲ ਖੜ੍ਹੇ ਕੇ ਕਿਹਾ, ਹੌਸਲਾ ਰੱਖ ਕਿਉਂਕਿ ਜਿਸ ਤਰ੍ਹਾਂ ਤੈਂ ਮੇਰੀਆਂ ਗੱਲਾਂ ਉੱਤੇ ਯਰੂਸਾਲਮ ਵਿਚ ਸਾਥੀ ਦਿੱਤੀ ਓਸੇ ਤਰ੍ਹਾਂ ਤੈਂਨੂੰ ਰੋਮ ਵਿਚ ਭੀ ਸਾਥੀ ਦੇਣੀ ਪਵੇਗੀ' (ਆਇਤ 11)। ਇਸ ਕਿਸ਼ਮਾਈ ਘਟਨਾ ਨੂੰ ਵਿਸਤਾਰ ਨਾਲ ਪੜ੍ਹਨ ਤੋਂ ਪਹਿਲਾਂ ਆਓ ਯਰੂਸਾਲਮ 'ਚ ਪੌਲਸ ਦੇ ਠੁਕਰਾਏ ਜਾਣ ਦੀ ਇਕ ਉਦਾਹਰਨ 'ਤੇ ਸਰਸਰੀ ਨਜ਼ਰ ਮਾਰਦੇ ਹਾਂ।

## ਸਹੁ (23:12-15)

ਰਸੂਲਾਂ ਦੇ ਕੰਮ 23: 12-15 ਵਿਚ ਅਸੀਂ ਪੜ੍ਹਦੇ ਹਾਂ:

ਜਾਂ ਦਿਨ ਚੜ੍ਹਿਆ ਤਾਂ ਯਹੁਦੀਆਂ ਨੇ ਏਕਾ ਕਰ ਕੇ ਆਖਿਆ ਕਿ ਅਸੀਂ ਜਦ ਤੀਕਰ ਪੌਲਸ ਨੂੰ ਮਾਰ ਨਾ ਲਈਏ ਜੇ ਕੁਝ ਖਾਈਏ ਪੀਈਏ ਤਾਂ ਸਾਡੇ ਉੱਤੇ ਪ੍ਰਿਗ ਹੋਵੇ! ਜਿਨ੍ਹਾਂ ਆਪਸ ਵਿਚ ਰਲ ਕੇ ਇਹ ਸੌਂਹ ਖਾਣੀ ਸੀ ਓਹ ਚਾਲ੍ਹੀਆਂ ਤੋਂ ਵੱਧ ਸਨ। ਸੋ ਉਨ੍ਹਾਂ ਨੇ ਪ੍ਰਧਾਨ ਯਾਜਕਾਂ ਅਤੇ ਬਜ਼ੁਰਗਾਂ ਦੇ ਕੋਲ ਜਾ ਕੇ ਕਿਹਾ ਭਦੀ ਅਸਾਂ ਆਪਣੇ ਉੱਤੇ ਪ੍ਰਿਗ ਲਈ ਹੈ ਕਿ ਜਦ ਤੀਕਰ ਪੌਲਸ ਨੂੰ ਮਾਰ ਨਾ ਲਈਏ ਅਸੀਂ ਕਥ ਨਾ ਚੱਖਾਂਗੇ। ਸੋ ਹੁਣ ਤੁਸੀਂ ਸਭਾ ਦੇ ਨਾਲ ਰਲ ਕੇ ਫੈਜ ਦੇ ਸਰਦਾਰ ਨੂੰ ਕਹੋ ਜੋ ਉਹ ਨੂੰ ਤਹਾਡੇ ਕੋਲ ਲੈ ਆਵੇ ਭਈ ਜਿਕੂੰ ਤੁਸੀਂ ਉਹ ਦੀ ਹਕੀਕਤ ਹੋਰ ਵੀ ਠੀਕ ਤਰ੍ਹਾਂ ਨਾਲ ਮਲੂਮ ਕਰਨੀ ਚਾਹੁੰਦੇ ਹੋ ਅਤੇ ਅਸੀਂ ਉਹ ਦੇ ਨੇੜੇ ਆਉਣ ਤੋਂ ਪਹਿਲਾਂ ਹੀ ਉਹ ਦੇ ਮਾਰ ਘੱਤਣ ਨੂੰ ਤਿਆਰ ਹੋ ਰਹਾਂਗੇ।

ਆਇਤ 20 ਵਿਚ ਟਿੱਪਣੀ ਹੈ ਕਿ ਸਭਾ ਦੇ ਆਗੂ ਵੀ ਇਸ ਖੂਨੀ ਸਾਜ਼ਿਸ਼ ਵਿਚ ਭਾਈਵਾਲ ਸਨ। ਸਾਨੂੰ ਵਾਰਨ ਵਿਅਰਸਬੇ ਨਾਲ ਸਹਿਮਤ ਹੋਣਾ ਪਵੇਗਾ, ਜਿਸਨੇ ਕਿਹਾ ਸੀ, ‘‘ਜਦ ਚਾਲੀ ਤੋਂ ਵੱਧ ਲੋਕ ਧਰਮ ਦੇ ਨਾਂ ਦੇ ਕਿਸੇ ਭਗਤ ਯਹੂਦੀ ਦੇ ਕਤਲ ਦੀ ਸਾਜ਼ਿਸ਼ ਕਰ ਸਕਦੇ ਹਨ’’ ਅਤੇ ‘‘ਪ੍ਰਧਾਨ ਯਾਜਕ ਅਤੇ ਬਜ਼ੁਰਗ ਉਸ ਜੁਰਮ ਵਿਚ ਭਾਈਵਾਲ ਹੋ ਸਕਦੇ ਹਨ ਤਾਂ ਯਕੀਨਨ ਹੀ ਯਹੂਸਲਾਮ ਖੁਦਾ ਤੋਂ ਬਹੁਤ ਦੂਰ ਹੋ ਚੁੱਕਾ ਸੀ! ’’<sup>42</sup> ਆਧਿਆਇ 21 ਤੋਂ 23 ਤਕ, ਮੂਰਤੀਪੂਜਕ ਰੋਮੀ ਪਲਟਨ ਦੇ ਸਰਦਾਰ ਕਲੋਦਿਉਸ ਲੁਸਿਆਸ ਵਿਚ ਜਿਸ ਨੇ ਸੱਚਾਈ ਲੱਭਣ ਦੀ ਕੋਸ਼ਿਸ਼ ਕੀਤੀ ਸੀ, ਉਨ੍ਹਾਂ ਯਹੂਦੀ ਧਾਰਮਿਕ ਆਗੂਆਂ ਨਾਲੋਂ ਬਹੁਤ ਫਰਕ ਹੈ ਜਿਨ੍ਹਾਂ ਨੇ ਧੋਖੇ ਅਤੇ ਵਿਨਾਸ ਦੇ ਮਾਮਲੇ ਨੂੰ ਨਜ਼ਿੰਠਿਆ ਹੈ।

ਬਾਅਦ ਵਿਚ ਅਸੀਂ ਵੇਖਾਂਗੇ ਕਿ ਪੌਲਸ ਉਨ੍ਹਾਂ ਦੀ ਚਾਲ ਤੋਂ ਕਿਵੇਂ ਬਚਿਆ, ਪਰ ਹੁਣ ਲਈ ਮੈਂ ਇਹ ਗੱਲ ਰੇਖਾਂਕਿਤ ਕਰ ਦਿੰਦਾ ਹਾਂ ਕਿ ਯਹੂਸਲਾਮ ਦੇ ਯਹੂਦੀ ਆਗੂਆਂ ਨੇ ਹਮੇਸ਼ਾ ਲਈ ਇਹ ਸਾਬਤ ਕਰ ਦਿੱਤਾ ਕਿ ਖੁਸ਼ਬੱਧੀ ਉਨ੍ਹਾਂ ਦੇ ਦਿਲਾਂ ਤੇ ਅਸਰ ਨਹੀਂ ਕਰ ਸਕਦੀ। ਉਨ੍ਹਾਂ ਨੇ ਆਪਣੇ ਆਪ ਨੂੰ ਹਮੇਸ਼ਾ ਦੀ ਜ਼ਿੰਦਗੀ ਦੇ ਅਯੋਗ ਕਰਾਰ ਦਿੱਤਾ (ਵੇਖੋ 13:46)।

## ਸਾਰ

ਅੱਖੀਰ ਯਿਸੂ ਨੂੰ ਯਹੂਸਲਾਮ ਵੱਲੋਂ ਠੁਕਰਾਏ ਜਾਣ ਅਤੇ ਅੰਤਿਮ ਨਤੀਜਿਆਂ ਦਾ ਅੰਦਾਜ਼ਾ ਸੀ। ਆਪਣੇ ਪਾਂਧਾਂ ਦੀ ਸਜ਼ਾ ਦੇ ਰੂਪ ਵਿਚ ਯਹੂਸਲਾਮ ਦਾ ਵਿਨਾਸ ਰੋਮੀਆਂ ਹੱਥੋਂ ਹੋਣਾ ਸੀ (ਲੁਕਾ 21:20); ਯਹੂਸਲਾਮ ਹੁਣ ਖੁਦਾ ਦੀ ਅਬਦੀ ਯੋਜਨਾ ਦਾ ਹਿੱਸਾ ਨਹੀਂ ਰਹਿਣਾ ਸੀ। ਖੂਹ 'ਤੇ ਸਾਮਰੀ ਅੰਰਤ ਨੂੰ ਯਿਸੂ ਨੇ ਦੱਸਿਆ ਸੀ ਕਿ ‘‘ਉਹ ਸਮਾਂ ਆਉਂਦਾ ਹੈ ਜਦ ਤੁਸੀਂ ਨਾ ਤਾਂ ਇਸ ਪਰਬਤ ਉੱਤੇ ਅਤੇ ਨਾ ਯਹੂਸਲਾਮ ਵਿਚ ਪਿਤਾ ਦੀ ਬੰਦਰੀ ਕਰੋਗੇ’’ (ਯੂਹੰਨਾ 4:21)। ਅੱਜ ਯਹੂਸਲਾਮ ਦੇ ਦੁਨਿਆਵੀ ਸ਼ਹਿਰ ਵੱਲ ਵੇਖਣ ਦੀ ਬਜਾਏ ਅਸੀਂ, ‘‘ਪਹਾੜ ਕੋਲ ਆਏ ਹਾਂ ਅਤੇ ਜਿਉਂਦੇ ਪ੍ਰਮੇਸ਼ਵਰ ਦੀ ਨਗਰੀ ਸਵਰਗੀ ਯਹੂਸਲਾਮ ਕੋਲ’’ (ਇਬਰਾਨੀਆਂ 12:22) ਭਾਵ ਖੁਦਾ ਦੇ ਸਿੰਘਾਸਣ ਕੋਲ ਆਉਂਦੇ ਹਾਂ ਜਿੱਥੇ ਹੁਣ ਯਿਸੂ ਉਹਦੇ ਰਾਜ ਵਿਚ ਸਿੰਘਾਸਣ 'ਤੇ ਬੈਠਾ ਹੈ।

ਇਸ ਪਾਠ ਵਿੱਚੋਂ ਸਾਨੂੰ ਕਈ ਸੱਚਾਈਆ ਦਾ ਪਤਾ ਲਗ ਸਕਦਾ ਹੈ। ਇਕ ਇਹ ਹੈ ਕਿ ਜੋ ਸਾਡੇ ਪਿੱਤਰ ਹਜ਼ਾਰ ਵਰ੍ਹੇ ਦੇ ਰਾਜ ਵਿਚ ਯਕੀਨ ਰੱਖਦੇ ਹਨ, ਉਹ ਇਹ ਗਲਤ ਸਿਖਾਉਂਦੇ ਹਨ ਕਿ ਪੂਰੀ ਦੁਨੀਆਂ ਲਈ ਖੁਦਾ ਦੀਆਂ ਯੋਜਨਾਵਾਂ ਵਿਚ ਹੁਣ ਯਰੂਸਾਲਮ ਦੀ ਕੋਈ ਥਾਂ ਹੈ ਅਤੇ ਇਹ ਫੇਰ ਖੁਦਾ ਦੇ ਧਰਮ ਦਾ ਕੇਂਦਰ ਹੋਵੇਗਾ। ਪਰ ਨਿੱਜੀ ਤੌਰ 'ਤੇ ਇਹ ਸੱਚ ਹੈ ਕਿ ਜੇ ਅਸੀਂ ਖੁਦਾ ਨੂੰ ਠਕਰਾਉਂਦੇ ਰਹੀਏ ਤਾਂ ਉਹ ਇਕ ਦਿਨ ਸਾਨੂੰ ਪੂਰੀ ਤਰ੍ਹਾਂ ਨਕਾਰ ਦੇਵੇਗਾ। ਬੁੱਧਵਾਨ ਨੇ ਕਿਹਾ ਹੈ, ‘ਜਿਹੜਾ ਝੱਟੇ ਬਿੰਦੇ ਤਾੜ ਖਾ ਕੇ ਵੀ ਪੌਣ ਦਾ ਅਕਰੜਵਾਂ ਕਰੋ, ਉਹ ਅਚਾਨਕ ਭੰਨਿਆ ਜਾਵੇਗਾ, ਅਤੇ ਤਦ ਉਹਦਾ ਕੋਈ ਉਪਾਅ ਨਾ ਹੋਵੇਗਾ’ (ਕਹਾਉਤਾਂ 29: 1) <sup>143</sup> ਜਦ ਖੁਦਾ ਸਾਨੂੰ ਇੰਜੀਲ ਸੁਣਨ ਅਤੇ ਉਸ ਨੂੰ ਮੰਨਣ ਦਾ ਮੌਕਾ ਦਿੰਦਾ ਹੈ, ਤਾਂ ਤੁਸੀਂ ਉਸ ਮੌਕੇ ਦਾ ਛਾਇਦਾ ਵੀ ਲੈ ਸਕਦੇ ਹੋ ਅਤੇ ਉਸਨੂੰ ਠਕਰਾ ਵੀ ਸਕਦੇ ਹੋ। ਖੁਦਾ ਦੇ ਰਾਹ ਨੂੰ ਕਬੂਲਣ ਨਾਲ ਛੁਟਕਾਰਾ ਅਤੇ ਅਨੰਦ ਮਿਲਦਾ ਹੈ; ਪਰ ਉਸਨੂੰ ਠਕਰਾਉਣ ਦਾ ਨਤੀਜਾ ਖਤਰਿਆਂ ਅਤੇ ਬਰਬਾਦੀ ਭਰਿਆ ਮਿਲਦਾ ਹੈ। ਖੁਦਾ ਦੇ ਰਾਹ ਨੂੰ ਠਕਰਾਉਂਦੇ ਰਹਿਣ ਦਾ ਮਤਲਬ ਉਹਦਾ ਮਜ਼ਾਕ ਉਡਾਉਣਾ ਹੈ, ਅਤੇ ਖੁਦਾ ਠੱਠਾ ਉਡਾਉਣ ਵਾਲਿਆ ਦਾ ਇਨਕਾਰ ਕਰਦਾ ਹੈ। (ਗਲਾਤੀਆਂ 6: 7)! ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਜੇ ਹੁਣ ਤਕ ਤੁਸੀਂ ਆਪਣੀ ਜ਼ਿੰਦਗੀ ਵਿਚ ਖੁਦਾ ਅਤੇ ਉਹਦੀਆਂ ਯੋਜਨਾਵਾਂ ਨੂੰ ਠਕਰਾਉਂਦੇ ਰਹੋ ਹੋ ਤਾਂ ਹੁਣ ਉਸ ਨੂੰ ਨਾ ਠਕਰਾਓ!

### ਟਿੱਪਣੀਆਂ

<sup>1</sup>ਆਖਰੀ ਵਾਕ ਯਿਸੂ ਦੀ ਦੂਜੀ ਆਮਦ ਦੀ ਗੱਲ ਹੋ ਸਕਦੀ ਹੈ। <sup>2</sup>ਇਹੀ ਬੁਨਿਆਦੀ ਗੱਲਾਂ ਲੁਕਾ 13: 34, 35 ਵਿਚ ਮਿਲਦੀਆਂ ਹਨ। ਮੱਤੀ 23 ਅਧਿਆਇ ਦੇ ਸਥਾਨ ਕਿਸੇ ਹੋਰ ਮੌਕੇ 'ਤੇ ਕਰੇ ਗਏ ਹੋ ਸਕਦੇ ਹਨ। <sup>3</sup> ਜਾਰਜ ਈ. ਲੈਡ, ਦ ਯੰਗ ਚਰਚ: ਐਕਟਸ ਆਫ ਦ ਅਪੋਸਟਲਜ਼ (ਨੈਸ਼ਵਿੱਲੇ: ਅਧਿਗਤਨ ਪ੍ਰੈਸ, 1964), 78. <sup>4</sup>ਉਗੀ, 79. <sup>5</sup>ਜਾਰਜ ਈ. ਲੈਡ, ਐਕਟਸ, ਦ ਵਿਕਲਿਫ ਬਾਈਬਲ ਕਮੈਂਟਰੀ (ਨੈਸ਼ਵਿੱਲੇ: ਦ ਸਾਊਥਵੈਸਟਰਨ ਕੰਪਨੀ, 1962). <sup>6</sup>ਬੌਬੀ ਡੰਕਨ, ‘ਪਾਲ ਇਨ ਦ ਟੈਪਲ ਐਂਡ ਇਨ ਪ੍ਰਿਜ਼ਨ ਐਟ ਜੇਗੁਸਲੇਮ,’ ਸਟੱਟੀ ਇਨ ਐਕਟਸ (ਡੈਂਟਨ, ਟੈਕਸਸ: ਵੈਲਿਡ ਪਬਲਿਕੇਸ਼ਨ, 1985), 199-200. <sup>7</sup>ਵਾਰੇਨ ਡਬਲਯੂ. ਵਿਅਰਸਥੇ, ਵਿਅਰਸਥੇ'ਸ ਐਕਸਪੋਜ਼ਿਟਰੀ ਆਊਟਲਾਈਨਜ਼ ਆਨ ਦ ਨਿਊ ਟੈਸਟਾਮੈਂਟ (ਫ਼ੀਟਨ, ਇਲੀਨੋਇਸ਼: ਵਿਕਟਰ ਬੁਕਸ, 1992), 341. <sup>8</sup>ਪੌਲਸ ਕੈਦੀ ਬਣ ਕੇ ਰਿਹਾ, ਇਸ ਕਰਕੇ ਇਹਦਾ ਇਹ ਮਤਲਬ ਨਹੀਂ ਕਿ ਪਲਟਨ ਦੇ ਸਰਦਾਰ ਨੇ ਉਹਨੂੰ ਆਪਣੀ ਕੈਦ ਤੋਂ ਛੱਡ ਦਿੱਤਾ। ਇਸ ਤੋਂ ਭਾਵ ਸ਼ਾਇਦ ਐਨਾ ਹੀ ਹੈ ਕਿ ਉਹ ਉਸਨੂੰ ਉਸਦੀ ਕੋਠਰੀ ਵਿਚ ਲੈ ਗਿਆ। <sup>9</sup>ਟਰੁਚ ਫਾਰ ਟੁਡੇ ਦੀ ਕਿਤਾਬ ‘ਰਸੂਲਾਂ ਦੇ ਕੰਮ 1’ ਵਿਚ ‘ਜਦ ਸੈਤਾਨ ਮੁਸਕਿਲ ਵਿਚ ਪਾ ਦੇਵੇ’ ਪਾਣ ਵਿਚ ‘ਪ੍ਰਣਾਲ ਯਾਸਕਾਂ’ 'ਤੇ ਨੋਟਸ ਵੇਖੋ। <sup>10</sup>ਟਰੁਚ ਫਾਰ ਟੁਡੇ ਦੀ ਪੰਜਾਬੀ ਕਿਤਾਬ ‘ਰਸੂਲਾਂ ਦੇ ਕੰਮ 1’ ਦੀ ਅਰਥਾਵਲੀ ਵਿਚ ਵੇਖੋ, ‘ਮਹਾਸਭਾ’।

<sup>11</sup>ਮਹਾਂਸਭਾ ਰੋਮ ਦੀ ਸਰਪ੍ਰਸਤੀ ਹੇਠ ਇਕੱਠੀ ਹੋਈ ਸੀ। ਇਸ ਕਰਕੇ ਰੋਮੀ ਸਰਦਾਰ ਨੂੰ ਉਨ੍ਹਾਂ ਨੂੰ ਇਕੱਠੇ ਹੋਣ ਦਾ ਹੁਕਮ ਦੇਣ ਦਾ ਇਕਾਤਿਆਰ ਸੀ। <sup>12</sup>ਅੰਟੋਨੀਆ ਦਾ ਕਿਲ੍ਹਾ ਹੈਕਲ ਦੇ ਅਹਾਤੇ ਤੋਂ ਉੱਚਾ ਸੀ ਅਤੇ ਉੱਥੇ ਗੈਰ ਕੌਮਾਂ ਦੇ ਅਹਾਤੇ ਵੱਲ ਪੌੜੀਆਂ ਰਾਹੀਂ ਜਾਇਆ ਜਾਂਦਾ ਸੀ (ਵੇਖੋ 21: 31, 35, 40)। ਪੌਲਸ ਨੂੰ ਪੌੜੀਆਂ ਰਾਹੀਂ ਹੇਠਾਂ ਲਿਜਾਇਆ ਗਿਆ। <sup>13</sup>ਅਸੀਂ ਪੱਕਾ ਨਹੀਂ ਕਹਿ ਸਕਦੇ ਕਿ ਇਹ ਮਹਾਂਸਭਾ ਦੀ ਅਧਿਕਾਰਿਤ ਸਭਾ ਸੀ ਜਾਂ ਅਣਅਧਿਕਾਰਿਤ ਭਾਵ ਉਹ ਠਹਿਰਾਏ ਹੋਏ ਥਾਂ 'ਤੇ ਇਕੱਠੇ ਹੋਏ ਜਾਂ ਕਿਸੇ ਹੋਰ ਥਾਂ 'ਤੇ। ਧਿਆਨ ਦਿਓ ਕਿ ਸਰਦਾਰ ਸਭਾ ਲਈ ਰੁਕਿਆ ਰਿਹਾ (23: 10)। ਸਰਦਾਰ ਦੀ ਜ਼ਿੰਮੇਵਾਰੀ ਪੌਲਸ ਦੀ ਰੱਖਿਆ ਕਰਨਾ ਅਤੇ ਇਹ ਵੇਖਣਾ ਵੀ ਸੀ ਕਿ ਉਹ ਭੱਜ ਨਾ ਜਾਵੇ (12: 18, 19; 16: 27)। ਸਰਦਾਰ ਉੱਥੇ ਹੀ ਸੀ, ਜਿਸ ਕਰਕੇ ਸਾਨੂੰ

ਘੱਟੇ ਘੱਟ ਐਨਾ ਪਤਾ ਹੈ ਕਿ ਸਭਾ ਹੈਕਲ ਦੇ ਪਵਿੱਤਰ ਭਾਗ ਵਿਚ ਨਹੀਂ ਹੋਈ ਸੀ।<sup>14</sup>ਪੌਲਸ ਮਹਾਂਸਭਾ ਦਾ ਮੈਂਬਰ ਸੀ ਜਾਂ ਨਹੀਂ, ਪਰ ਜਾਹਿਰ ਹੈ ਕਿ ਉਹ ਉਸ ਵਕਤ ਉੱਥੇ ਹੀ ਸੀ ਜਦ ਇਸਤੀਫ਼ਾਨ 'ਤੇ ਮੁਕਦਮਾ ਚੱਲ ਰਿਹਾ ਸੀ। ਟਰੁਖ ਛਾਰ ਟੱਡੇ ਚੀ ਪੰਜਾਬੀ ਕਿਤਾਬ 'ਰਸੂਲਾਂ ਦੇ ਕੰਮ, 2'' ਦੇ ਸਫ਼ਾ 33 'ਤੇ ਨੋਟਸ ਅਤੇ ਸਫ਼ਾ 109 'ਤੇ ਟਿੱਪਣੀ 16 ਵੇਖੋ।<sup>15</sup>ਕਈ ਲੋਕ ਜੋ ਵੀਹ ਤੋਂ ਵੱਧ ਸਾਲ ਪਹਿਲਾਂ ਸਭਾ ਵਿਚ ਸਨ, ਅਜੇ ਵੀ ਜਿੰਦਾ ਹੋਣਗੇ। ਫਿਰ ਕੁਝ ਜਵਾਨ ਯਹੁਰੀ ਜੋ ਉਸ ਵਕਤ ਉਹਦੇ ਨਾਲ ਸਨ, ਹੁਣ ਸਭਾ ਲਈ ਚੁਣ ਲਏ ਹੋਣਗੇ।<sup>16</sup>ਮਹਾਂਸਭਾ ਸਾਹਮਣੇ ਲੋਕਾਚਾਰੀ ਮੁਕੱਦਮੇ ਦੌਰਾਨ, ਸਭ ਤੋਂ ਪਹਿਲਾਂ ਦਿੱਤੇ ਜਾਣ ਵਾਲੇ ਫਰਮਾਨਾਂ ਵਿਚ ਮੁਜਰਮ 'ਤੇ ਲੱਗੇ ਇਲਜ਼ਾਮ ਪੜ੍ਹੇ ਜਾਂਦੇ ਸਨ। ਯਿਸੂ ਦੇ ਮੁਕਦਮੇ ਅਤੇ ਰਸੂਲਾਂ ਦੇ ਮੁਕਦਮੇ ਵੇਲੇ ਇਸ ਗੱਲ ਨੂੰ ਨਜ਼ਰਾਂਦਾਜ਼ ਕਰ ਦਿੱਤਾ ਗਿਆ ਸੀ ਕਿ ਉਹਨਾਂ ਕਿ ਸਭਾ ਕੋਲ ਉਨ੍ਹਾਂ 'ਤੇ ਲਾਉਣ ਨੂੰ ਕੋਈ ਇਲਜ਼ਾਮ ਨਹੀਂ ਸੀ। ਉਨ੍ਹਾਂ ਨੂੰ ਆਸ ਸੀ ਕਿ ਮੁਜਰਮਾਂ ਦੀਆਂ ਗੱਲਾਂ ਤੋਂ ਹੀ ਉਨ੍ਹਾਂ ਨੂੰ ਰਵਾਇਤੀ ਇਲਜ਼ਾਮਾਂ ਦਾ ਪਤਾ ਲੱਗ ਜਾਵੇਗਾ। ਹੋ ਸਕਦਾ ਹੈ ਪੌਲਸ ਦੇ ਮੁਕਦਮੇ ਵਿਚ ਵੀ ਇਵੇਂ ਹੀ ਹੋਇਆ ਹੋਵੇਗਾ; ਉਸ ਨੂੰ ਪਹਿਲਾਂ ਇਸ ਉਮੀਦ ਨਾਲ ਬੋਲਣ ਦਿੱਤਾ ਗਿਆ ਕਿ ਉਹ ਆਪਣੀਆਂ ਹੀ ਗੱਲਾਂ ਨਾਲ ਆਪਣੇ ਆਪ ਨੂੰ ਦੇਸ਼ੀ ਠਹਿਰਾ ਦੇਵੇਗਾ। ਸਪਸ਼ਟ ਹੈ ਕਿ ਇਹ ਇਲਜ਼ਾਮ ਨਹੀਂ ਲਾਇਆ ਗਿਆ ਸੀ ਕਿ ਉਹਨੇ ਹੈਕਲ ਨੂੰ ਦੂਸਿਤ ਕੀਤਾ ਹੈ (2:1:28), ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਉਨ੍ਹਾਂ ਨੂੰ ਅਹਿਸਾਸ ਸੀ ਕਿ ਉਨ੍ਹਾਂ ਦੀ ਗੱਲ ਬੇਬਨਿਆਦ ਹੈ।<sup>17</sup>ਭੁਤਰੀ ਹੋਈ ਭੀਜ ਦਾ ਧਿਆਨ ਖਿੱਚਣ ਲਈ ਇਹ ਇਕ ਪ੍ਰਭਾਵਸ਼ਾਲੀ ਤਰੀਕਾ ਹੈ। ਪੌਲਸ ਵੱਲੋਂ 'ਲੋਕਾਂ ਦੀ ਗਿਣਣੀ ਵੇਖਣ' ਭਾਵ ਇਹ ਵੇਖਣ ਲਈ ਕਿ ਉਹ ਕਿਸ ਨੂੰ ਪਛਾਣਦਾ ਹੈ, ਕੌਣ ਉਹਦੇ ਨਾਲ ਹਮਦਰਦੀ ਰੱਖਦਾ ਹੈ, ਆਦਿ ਸੁਝਾਅ ਦਿੱਤੇ ਗਏ ਹਨ। ਕਈਆਂ ਨੇ ਤਾਂ ਇਹ ਵੀ ਸੁਝਾਅ ਦਿੱਤਾ ਹੈ ਕਿ ਸ਼ਬਦਾਂ ਨਾਲ ਸਿਰਫ ਨੇੜ ਬਾਤ ਦੇ ਹਾਲਾਤ ਦਾ ਹੀ ਪਤਾ ਲਗਦਾ ਹੈ।<sup>18</sup>ਇਕ ਵਾਰ ਫੇਰ, ਪੌਲਸ ਆਪਣੇ ਯਹੁਰੀ ਸਰੋਤਾਂ ਨਾਲ ਪਛਾਣ ਕਰਾਉਂਦਾ ਹੋਇਆ ਸ਼ੁਰੂ ਕਰਨ ਲੱਗ। ਕਈਆਂ ਨੇ ਸੁਝਾਅ ਦਿੱਤਾ ਹੈ ਕਿ ਪੌਲਸ ਨੇ ਸਭਾ ਨੂੰ ਰਵਾਇਤੀ ਤੌਰ 'ਤੇ 'ਭਗਾਵੇ ਅਤੇ ਪਿੱਤਰੇ' (ਵੱਖੋ 7:2) ਕਹਿ ਕੇ ਸੰਬੰਧਤ ਨਾ ਕਰਕੇ ਉਨ੍ਹਾਂ ਦਾ ਅਪਮਾਨ ਕੀਤਾ, ਪਰ ਲਗਦਾ ਨਹੀਂ ਕਿ ਪੌਲਸ ਐਤੀ ਛੇਤੀ ਇਸ ਗੁੱਟ ਦੀ ਨਾਗਾਜ਼ਰੀ ਮੁੱਲ ਲੈਂਦਾ ਜਿਸ ਦੇ ਹੱਥ ਵਿਚ ਉਸਦੀ ਜਾਨ ਸੀ।<sup>19</sup>ਯੂਨਾਨੀ ਸ਼ਬਦ ਦਾ ਅਨੁਵਾਦ 'ਚੱਲਦਾ ਰਿਹਾ ਹਾਂ' ਉਸ ਸ਼ਬਦ ਤੋਂ ਲਿਆ ਗਿਆ ਹੈ ਜਿਸ ਤੋਂ ਸਾਨੂੰ 'ਪਿਆਸਤ' ਸ਼ਬਦ ਪਿਲਿਆ ਹੈ। ਇਸ ਤੋਂ ਭਾਵ 'ਸਹਿਰੀ ਦੇ ਤੌਰ 'ਤੇ ਰਹਿਣਾ' ਹੈ। ਪੌਲਸ ਇਹ ਕਹਿ ਰਿਹਾ ਸੀ ਕਿ ਉਹਨੇ ਆਪਣੀ ਜਿੰਦਗੀ ਇਕ ਚੰਗੇ ਯਹੂਦੀ ਸਹਿਰੀ ਦੇ ਰੂਪ ਵਿਚ ਬਿਤਾਈ ਸੀ ਅਤੇ ਸ਼ਵ੍ਵਾਨੂੰ ਨਹੀਂ ਭੁਲਿਆ ਸੀ।<sup>20</sup>24: 16; 2 ਕੁਰਿੰਵੀਆਂ 1: 12; 1 ਤਿਮੋਖਿਊਸ 3: 9 ਵੀ ਵੇਖੋ। ਯਕੀਨ ਹੀ ਪੌਲਸ ਇਹ ਨਹੀਂ ਕਹਿ ਰਿਹਾ ਸੀ ਕਿ ਉਹ ਪਾਪ ਰਹਿਤ ਹੈ। ਅੰਤਹਕਰਨ ਉਦੋਂ ਹੀ ਸਹੀ ਰਹਿਨਮਾਈ ਕਰਦਾ ਹੈ ਜਦ ਉਸ ਨੂੰ ਸਹੀ ਰਹਿਨਮਾਈ ਪਿਲੀ ਹੋਵੇ। ਦੂਜੇ ਸ਼ਬਦਾਂ ਵਿਚ ਜੇ ਉਹਨੂੰ ਸਹੀ ਤਾਲੀਮ ਪਿਲੀ ਹੈ। ਪੌਲਸ ਐਨਾ ਹੀ ਕਹਿ ਰਿਹਾ ਸੀ ਕਿ ਉਹਨੇ ਉਸੇ ਮੁਕਾਬਲੇ ਜਿੰਦਗੀ ਬਿਤਾਈ ਹੈ ਜੇ ਉਹਨੂੰ ਲਗਦਾ ਸੀ ਕਿ ਸਹੀ ਹੈ। ਮਸੀਹੀ ਲੋਕਾਂ ਨੂੰ ਸਤਾਉਣ ਵੇਲੇ ਵੀ, ਪੌਲਸ ਨੂੰ ਲਗਦਾ ਸੀ ਕਿ ਉਹ ਬੁਦਾ ਦੀ ਸੇਵਾ ਹੀ ਕਰ ਰਿਹਾ ਹੈ (26:9)। ਇਹ ਸਾਥਤ ਕਰਨ ਲਈ ਇਹ ਬੇਹਤਰੀਨ ਆਇਤ ਹੈ ਕਿ 'ਅੰਤਹਕਰਨ ਨਾਲ ਜੀਉਣਾ' ਆਪਣੇ ਆਪ ਵਿਚ ਬੁਦਾ ਨੂੰ ਖੁਸ਼ ਕਰਨ ਲਈ ਕਾਢੀ ਨਹੀਂ ਹੈ।

<sup>21</sup>ਸੁਝਾਅ ਦਿੱਤਾ ਗਿਆ ਹੈ ਕਿ ਪੌਲਸ ਨੇ ਉੱਥੋਂ ਹੀ ਬੋਲਣਾ ਸ਼ੁਰੂ ਕੀਤਾ ਜਿੱਥੋਂ ਇਕ ਦਿਨ ਪਹਿਲਾਂ ਲੋਕਾਂ ਨਾਲ ਬੋਲਣ 'ਤੇ ਉਸਨੂੰ ਮੁਕਾਉਣ ਲਈ ਮਜ਼ਬੂਰ ਕੀਤਾ ਗਿਆ ਸੀ। ਯਕੀਨ ਹੀ ਇਹ ਹੋ ਸਕਦਾ ਹੈ ਕਿ ਮਹਾਂ ਸਭਾ ਦੇ ਕੁਝ ਲੋਕਾਂ ਨੇ ਉਸ ਨੂੰ ਭੀਜੀ ਨਾਲ ਗੱਲ ਕਰਦੇ ਸੁਣਿਆ ਹੋਵੇ।<sup>22</sup>ਪ੍ਰਾਣ ਯਾਜਕ ਲਈ ਪੌਲਸ ਨੂੰ ਜਵਾਬ ਦੇਣ ਨਾਲੋਂ ਸੰਪਾਦਿਤ ਉਹਨੂੰ ਮਾਰਨਾ ਸੀ, ਕਿਉਂਕਿ ਪ੍ਰਾਣ ਯਾਜਕ ਕੋਲ ਪੌਲਸ ਦੇ ਖਿਲਾਫ਼ ਕੋਈ ਪੱਤਾ ਇਲਜ਼ਾਮ ਨਹੀਂ ਸੀ। ਯਿਸੂ ਦੀ ਪੇਸ਼ੀ ਦੌਰਾਨ ਉਸ ਦੇ ਮੂੰਹ 'ਤੇ ਮਾਰਿਆ ਗਿਆ ਸੀ (ਯੂਹੇਨਾ 18: 22)।<sup>23</sup>ਇਸ ਨੂੰ ਰਸੂਲਾਂ ਦੇ ਕੰਮ 4: 6 ਵਾਲੇ 'ਸਰਦਾਰ ਯਾਜਕ ਅੰਨਸਾ' ਨਾਲ ਨਾ ਉਲੱਝਓ ਅਤੇ ਯਕੀਨ ਹੀ ਉਸ ਹਨੱਤੀਆ ਨਾਲ ਵੀ ਨਹੀਂ ਜਿਸ ਨੂੰ ਅਸੀਂ ਰਸੂਲਾਂ ਦੇ ਕੰਮ (5: 1; 9: 10) ਵਿਚ ਮਿਲੇ ਸਾਂ।<sup>24</sup>ਉਹਨੇ ਆਪਣੇ ਆਪ ਨੂੰ ਅਮੀਰ ਬਣਾਉਣ ਲਈ ਆਪਣੇ ਯਾਜਕਾਂ ਤੋਂ ਦਸੋਂ ਚੁਗ ਲਿਆ ਸੀ ਅਤੇ ਸੰਤਾ ਵਿਚ ਆਉਣ ਲਈ ਲੋਕਾਂ ਦਾ ਕਤਲ ਕੀਤਾ ਸੀ।<sup>25</sup>ਵਿਲੀਅਮ ਬਾਰਕਲੇ, ਦ ਐਕਟਸ ਆਫ ਦ ਅੰਸਟਲਜ਼, ਦੇ ਡੇਲੀ ਸਟਡੀ ਬਾਈਬਲ ਸੀਰੀਜ਼, ਸੰਸੋਨ ਸੰਸਕਰ. (ਫਿਲਾਡੇਲੀਫੀਆ: ਵੈਸਟਮਿੰਸਟਰ ਪ੍ਰੈਸ, 1976), 164।<sup>26</sup>ਇਬਰਾਨੀਆਂ 5: 1, 2 ਦੱਸਦਾ ਹੈ ਕਿ ਪ੍ਰਾਣ ਯਾਜਕ ਦਾ ਵਿਹਾਰ ਕਿਰੇ ਜਿਹਾ ਹੋਣਾ ਚਾਰੀਦਾ ਹੈ।<sup>27</sup>ਬਾਰਕਲੇ, 164.<sup>28</sup>ਇਸ ਵਾਰ ਦੀ ਤੁਲਨਾ ਫ਼ਰੀਸ਼ੀਆਂ ਨੂੰ 'ਸਫੇਦੀ ਫਿਰੀਆਂ ਕਬਰਾਂ' (ਮੱਤੀ 23: 27) ਕਹਿਣ ਦੀ ਯਿਸੂ ਦੀ ਗੱਲ ਨਾਲ ਕਰੇ।<sup>29</sup>ਭਲਾ ਇਹਦਾ ਮਤਲਬ ਇਹ ਹੈ ਕਿ ਪੌਲਸ ਨੇ ਆਇਤ 3 ਦਾ ਪਹਿਲਾ ਹਿੱਸਾ ਬੁਦਾ ਦੀ ਪ੍ਰੇਰਣਾ ਨਾਲ ਕਿਹਾ। ਜੇ ਪੌਲਸ

ਨੇ ਆਇਤ 3 ਦੇ ਪਿਛਲੇ ਹਿੱਸੇ ਲਈ ਖੇਦ ਜਾਹਿਰ ਕੀਤਾ ਤਾਂ ਇਹ ਵੇਖਣਾ ਅੰਖਾ ਹੈ ਕਿ ਪੌਲਸ ਦੀ ਗੱਲ ਦਾ ਕੁਝ ਹਿੱਸਾ ਖੁਦਾ ਦੀ ਪ੍ਰੇਰਣਾ ਤੋਂ ਹੋ ਸਕਦਾ ਹੈ ਅਤੇ ਕੁਝ ਨਹੀਂ। ਸ਼ਾਇਦ ਪੌਲਸ ਸਿਰਫ਼ ਆਮ ਗੱਲ ਕਰ ਰਿਹਾ ਸੀ ਕਿ ਜੋ ਲੋਕ ਖੁਦਾ ਦੇ ਹੁਕਮ ਨੂੰ ਤੇਤਦੇ ਹਨ, ਅਖੀਰ ਵਿਚ ਉਨ੍ਹਾਂ ਨੂੰ ਉਹਦੇ ਵਲੋਂ ਸਜਾ ਦਿੱਤੀ ਜਾਵੇਗੀ, ਇਹ ਅਜਿਹੀ ਸੱਚਾਈ ਸੀ ਜਿਸ ਤੋਂ ਪਵਿੱਤਰ ਲਿਖਤ ਤੋਂ ਸਭ ਲੋਕ ਵਾਕਡ ਸਨ। <sup>30</sup> ਸਾਨੂੰ ਵਿਸਤਾਰ 'ਚ ਪਤਾ ਨਹੀਂ। ਕੋਈ ਵੀ ਜਾਂ ਸਭ ਗੱਲਾਂ ਹੋ ਸਕਦੀਆਂ ਹਨ, ਅਤੇ ਸ਼ਾਇਦ ਹੋਰ ਵੀ ਕਾਫ਼ੀ ਗੱਲਾਂ ਹਨ ਜਿਨ੍ਹਾਂ ਬਾਰੇ ਸਾਨੂੰ ਕੁਝ ਨਹੀਂ ਪਤਾ। ਸੁਝਾਅ ਦਿੱਤਾ ਗਿਆ ਹੈ ਕਿ ਜਦ ਪ੍ਰਾਣ ਜਾਜਕ ਬੋਲ ਰਿਹਾ ਸੀ ਤਾਂ ਪੌਲਸ ਦੂਜੇ ਪਾਸੇ ਵੇਖ ਰਿਹਾ ਸੀ, ਤਾਂ ਉਸ ਨੂੰ ਪਤਾ ਨਹੀਂ ਲੋਗਿਆ ਕਿ ਹੁਕਮ ਕਿਸ ਨੇ ਦਿੱਤਾ। ਦੂਜੇ ਪਾਸੇ ਪੌਲਸ ਨੇ ਆਪਣਾ ਜਵਾਬ ਉਸ ਨੂੰ ਦਿੱਤਾ ਜਿਸ ਨੇ ਹੁਕਮ ਦਿੱਤਾ ਸੀ, ਇਸ ਕਰਕੇ ਇਹ ਵਿਆਖਿਆ ਸਹੀ ਨਹੀਂ ਲਗਦੀ। ਇਕ ਹੋਰ ਸੰਭਾਵਨਾ ਲਈ ਕਿ ਪੌਲਸ ਨੇ ਹਨੌਨੀਆ ਨੂੰ ਪਛਾਣ ਤਾਂ ਲਿਆ ਪਰ ਉਸ ਨੂੰ ਪ੍ਰਾਣ ਜਾਜਕ ਦੇ ਤੌਰ 'ਤੇ ਨਹੀਂ ਕਬੂਲਿਆ, ਅਗਲੀ ਆਇਤ ਵੇਖੋ।

<sup>31</sup> ਇਸ ਵਿਚਾਰ ਬਾਰੇ ਕਿ ਹਨੌਨੀਆ ਯੋਗ ਪ੍ਰਾਣ ਯਾਜਕ ਨਹੀਂ ਸੀ, ਜਿਸ ਕਰਕੇ ਪੌਲਸ ਨੇ ਉਸ ਨੂੰ ਪ੍ਰਾਣ ਯਾਜਕ ਦੇ ਤੌਰ 'ਤੇ ਕਬੂਲ ਕਰਨ ਤੋਂ ਇਨਕਾਰ ਕਰ ਦਿਤਾ, ਯਾਦ ਰੱਖੋ ਕਿ ਉਸ ਤੋਂ ਪਹਿਲਾਂ ਵੀ ਬਹੁਤ ਸਾਰੇ ਅਯੋਗ ਪ੍ਰਾਣ ਯਾਜਕ ਹੋਏ ਸਨ। ਜਦ ਖੁਦਾ ਸਾਨੂੰ ਕਿਸੇ ਦੇ ਅਹੁਦੇ ਦਾ ਸਤਿਕਾਰ ਕਰਨ ਲਈ ਆਖਦਾ ਹੈ, ਤਾਂ ਉਸ ਅਹੁਦੇ 'ਤੇ ਬੈਠੇ ਬੰਦੇ ਦੇ ਯੋਗ ਜਾਂ ਅਯੋਗ ਹੋਣ ਦਾ ਸਵਾਲ ਹੀ ਨਹੀਂ ਹੈ। <sup>32</sup> ਇਹ ਨਫਰਤ ਇਸ ਰੂਪ ਵਿਚ ਵੇਖੀ ਜਾਂਦੀ ਹੈ ਕਿ ਪ੍ਰਾਣ ਯਾਜਕ ਨੇ ਕੈਸੀਆ ਤਕ ਉਹਦਾ ਪਿੱਛਾ ਕੀਤਾ (24: 1; 25: 2, 3 ਵੀ ਵੇਖੋ)। <sup>33</sup> ਵੇਖੋ ਲੁਕਾ 20: 27. <sup>34</sup> ਟਰੂਥ ਫਾਰ ਟੁਡੇ ਦੀ ਕਿਤਾਬ “ਰਸੂਲਾਂ ਦੇ ਕੰਮ, ੧” ਦੀ ਅਰਥਾਵਲੀ ਵਿਚ ‘ਫ਼ਰੀਸੀ’ ਅਤੇ ‘ਸਦੂਕੀ’ ਵੇਖੋ। <sup>35</sup> ਇਹ ਗੱਲ ਕਿ ਪੌਲਸ ਨੂੰ ਉੱਚੀ ਬੋਲਾਂ ਪਿਆ, ਸੰਕੇਤ ਦਿੰਦੀ ਹੈ ਕਿ ਸਭਾ ਵਿਚ ਬਹੁਤ ਸੋਰ-ਸਰਾਬਾ ਸੀ। ਸ਼ਾਇਦ ਉਹ ਉਸ 'ਤੇ ਹਮਲਾ ਕਰਨ ਹੀ ਵਾਲੇ ਸਨ। <sup>36</sup> ਕਈ ਲੋਕਾਂ ਨੇ ਪੌਲਸ ਦੇ ਸ਼ਬਦਾਂ ‘ਮੈਂ ਫਰੀਸੀ... ਹਾਂ’ 'ਤੇ ਇਤਿਰਾਜ ਕੀਤਾ ਹੈ। ਯਾਦ ਰੱਖੋ ਕਿ (1) ਪੌਲਸ ਫਰੀਸੀਆਂ ਦੇ ਅਹੁਦੇ ਲਈ ਸਲਾਘਾਯੋਗ ਗੱਲਾਂ 'ਤੇ ਧਿਆਨ ਦੁਆ ਰਿਹਾ ਸੀ; ਯਕੀਨਨ ਹੀ ਉਹ ਫਰੀਸੀਆਂ ਵਿਚ ਆਈਆਂ ਉਨ੍ਹਾਂ ਬੁਰਾਈਆਂ ਦੀ ਨਿਖੇਧੀ ਨਹੀਂ ਕਰ ਰਿਹਾ ਸੀ ਜਿਨ੍ਹਾਂ ਦੀ ਨਿਖੇਧੀ ਯਿਸੂ ਨੇ ਕੀਤੀ ਸੀ। (2) ਉਹ ਉਸ ਪ੍ਰਬੰਧ 'ਤੇ ਜੋਰ ਦੇ ਰਿਹਾ ਸੀ ਜਿਸ ਮੁਤਾਬਕ ਉਹ ਵੱਡਾ ਹੋਇਆ ਸੀ (26: 5)। ਪੌਲਸ ਲਈ ਫਰੀਸੀ ਦੇ ਰੂਪ ਵਿਚ ਵੱਡੇ ਹੋਣਾ ਕੁਝ ਅਜਿਹੀ ਗੱਲ ਸੀ ਜਿਸ ਨੂੰ ਉਹ ਪਿੱਛੇ ਛੱਡ ਆਇਆ ਸੀ (ਫਿਲਹੀਆਂ 3: 1-11), ਪਰ ਇਹ ਉਹਦੇ ਅਤੀਤ ਦਾ ਇਕ ਅਨਿੱਖੜਵਾਂ ਅੰਗ ਸੀ। (ਮੈਂ ਆਪਣੇ ਆਪ ਨੂੰ ‘ਓਕੀ’ [ਭਾਵ ਓਕਲਾਹੋਮਾ ਦਾ ਰਹਿਣ ਵਾਲਾ] ਆਖਦਾ ਹਾਂ, ਭਾਵੋਂ ਮੈਂ ਪਿਛਲੇ 28 ਸਾਲਾਂ ਚੋਂ ਸਿਰਫ਼ ਚਾਰ ਸਾਲ ਹੀ ਉੱਥੇ ਰਿਹਾ ਹਾਂ)। <sup>37</sup> “ਦੀ ਅੰਸ” ਵਾਕਾਂਜ਼ ਇਕ ਇਖਗਾਨੀ ਅਖਾਣ ਸੀ, ਜਿਸ ਤੋਂ ਭਾਵ ਸੀ ਕਿ ‘ਦੇ ਸੁਭਾਅ ਵਾਲਾ।’ ਇਸ ਕਰਕੇ ‘ਫਰੀਸੀਆਂ ਦੀ ਅੰਸ’ ਸ਼ਬਦਾਂ ਤੋਂ ਭਾਵ ਹੋ ਸਕਦਾ ਹੈ ਕਿ ਪੌਲਸ ਦੇ ਵੱਡੇ ਫਰੀਸੀ ਸਨ, ਜਾਂ ਇਸ ਤੋਂ ਇਹ ਭਾਵ ਹੋ ਸਕਦਾ ਹੈ ਕਿ ਉਸ ਵਿਚ ਉਹ ਸਾਰੀਆਂ ਖੂਬੀਆਂ ਸਨ ਜੋ ‘ਫਰੀਸੀ’ ਵਿਚ ਹੋਣੀਆਂ ਚਾਹੀਦੀਆਂ ਹਨ। <sup>38</sup> “ਮੁਰਦਿਆਂ ਦੀ ਆਸ ਅਤੇ ਜੀ ਉੱਠਣੁੰਹਾਂ” ਵਾਕਾਂਜ਼ ਮੂਲ ਲਿਖਤ ਦਾ ਹੂ-ਬ-ਹੂ ਅਨੁਵਾਦ ਹੈ। ਇਸ ਵਾਕ ਤੋਂ ਭਾਵ ਹੈ ‘ਮੁਰਦਿਆਂ ਦੇ ਜੀ ਉੱਠਣੁੰਹਾਂ ਦੀ [ਜਾਂ ‘ਚੁ] ਉਮੀਦ’ (ਵੇਖੋ NIV)। <sup>39</sup> ਕਈਆਂ ਨੇ ਸੁਝਾਅ ਦਿੱਤਾ ਹੈ ਕਿ ਯਿਸੂ ਦੇ ਜੀ ਉੱਠਣੁੰਹਾਂ ਦੇ ਸ਼ਬਦ ਵਿਚ ਨਿਰਪੱਖ ਸੁਣਵਾਈ ਦੀ ਕੋਸ਼ਿਸ਼ ਵਿਚ ਪੌਲਸ ਸਿਰਫ਼ ਫਰੀਸੀਆਂ ਦੀ ਹਮਾਇਤ ਹਾਸਲ ਦੀ ਕੋਸ਼ਿਸ਼ ਕਰ ਰਿਹਾ ਸੀ। ਜੋ ਵੀ ਹੋਵੇ, ਪੌਲਸ ਦੀ ਸੁਰੱਖਿਆ ਲਈ ਜੋ ਵੀ ਜ਼ਰੂਰੀ ਸੀ, ਖੁਦਾ ਨੇ ਉਹ ਸਭ ਕੀਤਾ। <sup>40</sup> ਪੌਲਸ ਦੇ ਖਿਲਾਫ਼ ਫਰੀਸੀਆਂ ਦੇ ਆਪਣੇ ਸਿਕਵੇ ਸਨ, ਪਰ ਉਨ੍ਹਾਂ ਨੇ ਜੀ ਉੱਠਣੁੰਹਾਂ ਬਾਰੇ ਜਾਂ ਇਸ ਸੰਭਾਵਨਾ 'ਤੇ ਕਿ ਉਹਨੂੰ ਕੋਈ ਸਵਰਗੀ ਦਰਸਨ ਮਿਲਿਆ ਹੋਵੇਗਾ, ਉਹਦੀ ਗੱਲ ਵਿਚ ‘ਕੋਈ ਬੁਰਾਈ ਨਹੀਂ ਲੱਭ’ ਸੀ। KJV ਨੇ ਆਇਤ 9 ਦੇ ਅਖੀਰ ਵਿਚ ਜੋੜਿਆ ਹੈ, “ਅਸੀਂ ਖੁਦਾ ਦੇ ਬਿਲਾਫ਼ ਨਾ ਲਚੀਏ।” ਇਹ ਸ਼ਬਦ ਮੰਨੀਆਂ ਗਈਆਂ ਹੱਥ ਲਿਖਤਾਂ ਵਿਚ ਮਿਲਦੇ ਹਨ। ਉਹ ਕਿਸੇ ਹੋਰ ਫਰੀਸੀ ਦੇ ਪਹਿਲੇ ਸ਼ਬਦਾਂ ਦੀ ਪ੍ਰਤੀਕਿਤਾ ਹੈ (5: 39)।

<sup>41</sup> ਇਹ ਵਿਚਾਰ ਜੇ. ਡਬਲਯੂ. ਮੈਕਗਰਵੇ, ਨਿਊ ਕਮੈਟਰੀ ਆਨ ਐਕਟਸ ਆਫ਼ ਅਪੋਸਟਲਸ, ਅੰਕ 2 (ਡਿਲਾਈਟ, ਆਰਕੈਂਸਾ: ਗੋਸਪਲ ਲਾਈਟ ਪਬਲਿਸਿੰਗ ਕੰ., ਮਿਤੀ ਰਹਿਤ), 226 ਤੋਂ ਲਿਆ ਗਿਆ ਹੈ। <sup>42</sup> ਵਿਆਹਸਥੇ, 343. <sup>43</sup> ਕਹਾਉਂਤਾਂ 6: 12-15; ਕੋਮੀਆਂ 1: 24, 26, 28 ਅਤੇ ਇਖਗਾਨੀਆਂ 6: 6 ਵੀ ਵੇਖੋ।